

### VARDHMAN ACRYLICS LIMITED

CHANDIGARH ROAD LUDHIANA-141010, PUNJAB T: +91-161-2228943-48 F: +91-0161-2601048, 2220766 E: secretarial.lud@vardhman.com

### Ref: VAL:SCY:JAN:2022-23

Dated: 10-01-2023

National Stock Exchange of India Limited, Exchange Plaza, Bandra-Kurla Complex, Bandra (East), MUMBAI-400 051 Scrip Code: VARDHACRLC

# Subject: Newspaper Notice regarding Transfer of Equity Shares to Investor Education and Protection Fund (IEPF) Authority.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of Notice published in "Business Standard" and "Desh Sewak" regarding Transfer of Equity Shares of the Company to Investor Education and Protection Fund (IEPF) Authority.

This is for your information and records.

Thanking you, For Vardhman Acrylics Limited

(Satin Katyal) Company Secretary

YARNS | FABRICS | THREADS | GARMENTS | FIBRES | STEELS

# रेम मेहत DESH SEWAK

# ਸੜਕ ਹਾਦਸੇ 'ਚ ਨੌਜਵਾਨ ਜ਼ਖ਼ਮੀ, ਚੰਡੀਗੜ੍ਹ ਰੈਫਰ 108 'ਤੇ ਫੋਨ ਕਰਨ ਮਗਰੋਂ ਨਹੀਂ ਆਈ ਐਂਬੁਲੈਂਸ, ਨਿੱਜੀ ਗੱਡੀ ਕਰਨ ਲਈ ਮਜਬੂਰ ਹੋਇਆ ਪਰਿਵਾਰ

### ਸਤਨਾਮ ਸਿੰਘ

ਨੰਗਲ/9 ਜਨਵਰੀ : ਇਲਾਕੇ ਵਿੱਚ ਸੜਕ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮਨਖਤਾ ਦਾ ਅਸਲ ਘਾਣ ਉੱਦੋਂ ਹੁੰਦਾ ਹੈ, ਜਦੋਂ ਮਰੀਜ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ 'ਚ ਸਹੂਲਤਾਂ ਨਾ ਮਿਲਣ ਕਰਕੇ ਖ਼ੱਜਲ ਖ਼ੁਆਰ ਹੋਣਾ ਪੈਂਦਾ ਹੈ। ਅੱਜ ਵੀ ਜਦੋਂ ਲਹੂ ਲੂਹਾਨ ਹੋਏ ਇਕ ਜ਼ਖ਼ਮੀ ਨੂੰ ਨੰਗਲ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਚੰਡੀਗੜ ਰੈਫਰ ਤਾਂ ਕਰ ਦਿੱਤਾ ਗਿਆ ਪਰ ਕਰੀਬ ਅੱਧਾ ਘੰਟਾ ਪਰਿਵਾਰਕ ਮੈਂਬਰਾਂ ਨੂੰ ਐਂਬੁਲੈਂਸ ਦਾ ਪ੍ਰੰਬਧ ਨਾ ਹੋਣ ਦੇ ਚਲਦਿਆਂ ਖ਼ੱਜਲ ਹੁੰਦੇ ਵੇਖਿਆ ਗਿਆ।

ਮੌਕੇ ਤੇ ਮੌਜੂਦ ਨੌਜਵਾਨ ਦਲਜੀਤ ਸਿੰਘ ਨੇ ਕਿਹਾ ਕਿ ਉਹ ਤਹਿਸੀਲ ਨੰਗਲ ਦੇ ਪਿੰਡ ਕੁਲਗਰਾਂ ਦਾ ਰਹਿਣ ਵਾਲਾ ਹੈ, ਉਹ ਆਪਣੇ ਦਾਦਾ ਜੀ ਨੂੰ ਦਵਾਈ ਦਿਵਾਉਣ ਲਈ ਜਦੋਂ ਨੰਗਲ ਆ ਰਿਹਾ ਸੀ ਤਾਂ ਬਾਬਾ ਉਦੋ ਮੰਦਰ ਤੋਂ ਕੁਝ ਦੂਰ ਮੇਨ ਸੜਕ ਤੇ ਇੱਕ ਨੌਜਵਾਨ ਤੜਪ ਰਿਹਾ ਸੀ ਤੇ ਕੋਲ ਖੜ੍ਹੇ ਲੋਕਾਂ ਤੋਂ ਸੁਣਨ ਨੂੰ ਮਿਲਿਆ ਕਿ ਜੰਗਲੀ ਗਉ ਦੇ ਵੱਜਣ ਕਰਕੇ ਇਹ ਨੌਜਵਾਨ ਜ਼ਖ਼ਮੀ ਹੋਇਆ ਹੈ ਤੇ ਇਨਸਾਨੀਅਤ ਦੇ ਨਾਤੇ ਅਸੀਂ ਇਸਨੂੰ ਆਪਣੀ ਗੱਡੀ 'ਚ ਪਾ ਕੇ ਨੰਗਲ ਸਿਵਲ ਹਸਪਤਾਲ ਲਿਆਦੇ, ਜਿਥੋਂ ਇਸਨੂੰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਨੇ ਕਿਹਾ ਕਿ ਇੱਕ ਤਾਂ ਜਾਮ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ/9 ਜਨਵਰੀ : ਆਮ ਚੋਣਾਂ-2024

ਵਿੱਚ ਜੇਤੂ ਕਾਗ੍ਹਜਾਰੀ ਅਤੇ ਲੰਬੀ ਹਲਕੇ

'ਚ ਖੁਰੀ ਸਿਆਸੀ ਜ਼ਮੀਨ ਸਾਂਭਣ ਖਾਤਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਕਾਨਫਰੰਸ

ਜਰੀਏ ਸਰਗਰਮੀ ਭਰੇ ਜਥੇਬੰਦਕ ਤਰੱਦਦ

ਜਾਰੀ ਹਨ। ਪਾਰਟੀ ਨੇ 177 ਚੋਣ ਬੁਥ

ਕਮੇਟੀਆਂ ਦੇ ਗਠਨ 'ਚ ਕਾਡਰ ਦੇ ਮਨੋਭਾਵਾਂ

ਮੁਤਾਬਕ ਹਲਕੇ ਦੇ ਸਰਗਰਮ ਰਵਾਇਤੀ

ਜਥੇਬੰਦਕ ਚਿਹਰਿਆਂ ਨੂੰ ਦੂਰ ਰੱਖਿਆ ਹੈ।

ਇਸ ਕਾਰਜ ਲਈ ਲੰਬੀ ਹਲਕੇ 'ਚ ਗੈਰ-

ਜਥੇਬੰਦਕ ਰਾਬਤੇ ਵਾਲੇ ਦੋ ਬਾਹਰੀ ਆਗੂਆਂ

ਤਿੰਨ ਪ੍ਰਮੁੱਖ ਆਗੂਆਂ ਨੂੰ ਆਬਜ਼ਰਵਰ ਵਜੋਂ

ਲਗਾਇਆ ਗਿਆ ਹੈ। ਜਿਸਦੇ ਤਹਿਤ

ਗਿੱਦੜਬਾਹਾ ਹਲਕੇ ਤੋਂ ਐਸ.ਜੀ.ਪੀ.ਸੀ ਮੈਂਬਰ

ਨਵਤੇਜ਼ ਸਿੰਘ ਕਾਉਣੀ ਅਤੇ ਮਲੋਟ ਮਾਰਕੀਟ

ਕਮੇਟੀ ਦੇ ਸਾਬਕਾ ਚੇਅਰਮੈਨ ਬਸੰਤ ਸਿੰਘ

ਕੰਗ ਨੂੰ ਹਲਕੇ ਦੀ ਲੰਬੀ ਜੈਲ ਦੇ 49 ਪਿੰਡਾਂ

ਦੀਆਂ ਚੋਣ ਬੁਥ ਕਮੇਟੀਆਂ ਦੇ ਗਠਨ ਦੀ

ਜੁੰਮੇਵਾਰੀ ਸੌਂਪੀ ਗਈ ਹੈ। ਜਦਕਿ ਸੁਖਬੀਰ

ਬਾਘਾ ਪੁਰਾਣਾ/9 ਜਨਵਰੀ : ਅੱਜ

ਬਾਘਾਪੁਰਾਣਾ ਜਨਵਰੀ ਜੱਸੋਵਾਲ ਦੀ

ਗਲੀ ਮੌਗਾ ਰੋਂਡ ਬਾਘਾ ਪੁਰਾਣਾ ਵਿਖੇ

ਚੋਰਾ ਨੇ ਅਰੋੜਾ ਕਰੀਆਣਾ ਸਟੋਰ ਦੀ

ਦਕਾਨ ਵਿਚ ਛੱਤ ਵਿੱਚ ਪਾੜ ਪਾ ਕੇ

ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦਾ ਸਮਾਨ

ਚੋਰੀ ਕਰਕੇ ਲੈ ਗਏ ਇਸ ਸਬੰਧੀ ਦੁਕਾਨ

ਦਾ ਮਾਲਕ ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ

ਜਾਣਕਾਰੀ ਦਿੰਦੇ ਹੋਏ ਕਿਹਾ ਜਦੋਂ ਸਵੇਰੇ

5,30 ਵਜੇ ਆਪਣੀ ਦਕਾਨ ਤੇ ਆਇਆ

ਤਾਂ ਪਤਾ ਲੱਗਿਆ ਦਕਾਨ ਦੇ ਗੱਲੇ ਵਿਚੋਂ

400 ਰੁਪੈ ਦੀ ਭਾਨ ਅਤੇ 12 ਬੋਤਲਾਂ

ਪਰਗਟ ਸਿੰਘ ਰਾਜੇਆਣਾ



ਦੀ ਬਹੁਤ ਪਰੇਸ਼ਾਨੀ ਹੈ, ਦੂਜਾ ਹਸਪਤਾਲ ਦੇ ਹਾਲਾਤ ਬਹੁਤ ਮਾੜੇ ਹਨ। ਜ਼ਖ਼ਮੀ ਨਾਲ ਆਏ ਸਾਰੇ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ। ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ, ਕਿ ਨੌਜਵਾਨ ਦਾ ਨਾਮ ਸੋਡੀ ਸਿੰਘ ਹੈ, ਜਿਸਦੀ ਉਮਰ 20 ਸਾਲ ਹੈ। ਉਹ ਨੰਗਲ ਕਿਸੇ ਕੰਮ ਲਈ ਜਾ ਰਿਹਾ ਸੀ ਪਰ ਰਾਸਤੇ 'ਚ ਹਾਦਸਾ ਵਾਪਰ ਗਿਆ। ਨੌਜਵਾਨ ਪੰਜਾਬ ਪੁਲਿਸ ਦੀਆਂ ਭਰਤੀਆਂ ਵੇਖ ਰਿਹਾ ਹੈ ਅਤੇ ਉਸਦੇ ਪਿਤਾ ਦਾ ਨਾਮ ਜਰਨੈਲ ਸਿੰਘ ਹੈ। ਜ਼ਖ਼ਮੀ ਨੌਜਵਾਨ ਪਿੰਡ ਪੱਸੀਵਾਲ ਦਾ ਹੀ ਰਹਿਣ ਵਾਲਾ ਹੈ। ਮਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ

ਦਿੱਤਾ: ਡਾਕਟਰ ਮਨੀਸ਼ਾ

ਅਕਾਲੀ ਦਲ ਨੇ ਸਿਆਸੀ ਜ਼ਮੀਨ ਸਾਂਭਣ ਖ਼ਾਤਰ

ਸਰਗਰਮ ਰਿਵਾਇਤੀ ਜਥੇਬੰਦਕ ਚਿਹਰੇ ਦੂਰ ਕੀਤੇ

ਕਾਡਰ ਦੇ ਮਨੋਭਾਵ ਮੁਤਾਬਕ ਗ਼ੈਰ-ਸਰਗਰਮ ਜਥੇਬੰਦਕ ਰਾਬਤੇ ਵਾਲੇ 3 ਆਗੂ ਚੋਣ ਬੁਥ ਕਾਰਜ ਦੇ ਆਬਜ਼ਰਵਰ ਥਾਪੇ

ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਸੀਨੀਅਰ

ਅਕਾਲੀ ਆਗੂ ਪਵਨਪ੍ਰੀਤ ਸਿੰਘ ਬੌਬੀ

ਬਾਦਲ ਨੂੰ ਸਰਾਵਾਂ ਜ਼ੈਲ ਦੇ 22 ਪਿੰਡਾਂ ਦਾ

ਚੋਣ ਬਥ ਆਬਜ਼ਰਵਰ ਲਗਾਇਆ ਗਿਆ

ਹੈ। ਸਰਾਵਾਂ ਜੈਲ, ਮਰਹੁਮ ਜਥੇਦਾਰ ਦਿਆਲ

ਸਿੰਘ ਕੋਲਿਆਂਵਾਲੀ ਦੇ ਸਮੇਂ ਅਕਾਲੀ ਦਲ

ਦੇ ਵੋਟਾਂ ਦਾ ਗੜ੍ਹ ਰਿਹਾ ਹੈ। ਤਿੰਨੇ

ਆਬਜ਼ਰਵਰਾਂ ਬਾਰੇ ਐਲਾਨ ਅੱਜ ਲੰਬੀ ਹਲਕੇ

'ਚ ਮਾਘੀ ਕਾਨਫਰੰਸ ਸੰਬੰਧੀ ਮੀਟਿੰਗ ਮੌਕੇ

ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ।

ਨਵੇਂ ਚਿਹਰਿਆਂ ਦੇ ਐਲਾਨ ਨਾਲ ਸਧਾਰਨ

ਵਰਕਰਾਂ ਵਿੱਚ ਖੁਸ਼ੀ ਦਾ ਰੌਂਅ ਹੈ। ਲੋਕਸਭਾ

ਚੋਣਾਂ ਲਈ ਸੂਬਾ ਪੱਧਰ 'ਤੇ ਚੋਣ ਬੁਥ

ਕਮੇਟੀਆਂ ਦਾ ਐਲਾਨ ਸੁਖਬੀਰ ਸਿੰਘ ਬਾਦਲ

ਅਤੇ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੀ।

ਸਿਆਸੀ ਸੁਤਰਾਂ ਮੁਤਾਬਕ ਅਕਾਲੀ ਹਾਈਕਮਾਂਡ

ਨੇ ਸਿਆਸੀ ਕਿਲ੍ਹੇ ਦੀ ਨਵੇਂ ਚਿਹਰਿਆਂ ਜਰੀਏ

ਟਕਸਾਲੀ ਵਰਕਰਾਂ ਦੇ ਮਨਾਂ ਨੂੰ ਠਾਰ੍ਹਨ ਦੀ

ਕਵਾਇਦ ਵਿੱਢੀ ਹੈ। ਇਸ ਨਾਲ ਭਵਿੱਖੀ

ਰਣਨੀਤੀ ਲਈ ਹਾਈਕਮਾਂਡ ਜ਼ਮੀਨੀ ਪੱਧਰ ਦੇ

ਬਾਘਾ ਪੁਰਾਣਾ 'ਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ

ਹਸਪਤਾਲ 'ਚ ਮੌਜੂਦ ਮਹਿਲਾ ਡਾਕਟਰ ਮਨੀਸ਼ਾ ਨੇ ਕਿਹਾ ਕਿ ਹੈੱਡ ਇੰਜਰੀ ਹੋਣ ਦੇ ਚਲਦਿਆਂ ਉਸਨੂੰ ਨੰਗਲ ਸਿਵਲ ਹਸਪਤਾਲ 'ਚ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀ ਦਾ ਪਰਿਵਾਰ ਐਂਬੁਲੈਂਸ ਨਾ ਹੋਣ ਦੇ ਚਲਦਿਆਂ ਖ਼ੱਜਲ ਹੁੰਦੇ ਵੇਖੇ ਗਏ, ਕੀ ਹਸਪਤਾਲ ਕੋਲ ਆਪਣੀ ਐਂਬੂਲੈਂਸ ਨਹੀਂ, ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਵਾਰੇ ਐਸਐੱਮਓ ਸਾਹਿਬ ਦੀ ਦੱਸ ਸਕਦੇ ਹਨ। ਜ਼ਿਕਰਯੋਗ ਹੈ ਕਿ ਜੋ ਨਿੱਜੀ ਐਂਬੂਲੈਂਸ, ਮ੍ਰਿਤਕ ਦੇਹ ਨੂੰ ਕੁਝ ਦੇਰ ਪਹਿਲਾ ਲੈ ਕੇ ਨਿਕਲੀ, ਉਸਨੂੰ ਹੀ ਮੁੜ ਆ ਕੇ ਜ਼ਖ਼ਮੀ ਸੋਡੀ ਨੂੰ ਚੰਡੀਗੜ੍ਹ ਲੈ ਕੇ ਜਾਣਾ ਪਿਆ।

ਜਥੇਬੰਦਕ ਵਿਚਾਰਾਂ ਤੱਕ ਪੁੱਜਣਾ ਚਾਹੁੰਦੀ ਹੈ।

ਇਸਤੋਂ ਪਹਿਲਾਂ ਹਲਕੇ ਵਿੱਚ ਪੇਂਡੂ ਇੰਚਾਰਜ਼ਾਂ

ਦੀ ਕਾਰਜਪ੍ਰਣਾਲੀ ਅਤੇ ਮਨਮਰਜ਼ੀਆਂ 'ਤੇ

ਸੁਆਲੀਆ ਨਿਸ਼ਾਨ ਉੱਠਦੇ ਰਹੇ ਹਨ। ਜਿਸਦੇ

ਖਿਲਾਫ਼ ਜਮੀਨੀ ਰੋਸ਼ੇ ਦਾ ਖਾਮਿਆਜਾ ਬੀਤੇ

ਸੁਬਾਈ ਚੋਣਾਂ ਵਿੱਚ ਖੁਦ ਅਕਾਲੀ

ਹਾਈਕਮਾੜ ਨੂੰ ਭੁਗਤਣਾ ਪਿਆ। ਇਸ

ਨਰਾਜਗੀ ਮਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼

ਸਿੰਘ ਬਾਦਲ ਵੱਲੋਂ ਹਲਕੇ ਵਿੱਚ ਕਰਵਾਇਆ

ਦਹਾਕਿਆਂਬੱਧੀ ਬਹੁਕਰੋੜੀ ਵਿਕਾਸ ਦਾ

ਢਹਿ-ਢੇਰੀ ਸਾਬਤ ਹੋਇਆ। ਜਾਣਕਾਰੀ

ਮੁਤਾਬਕ ਅਕਾਲੀ ਦਲ ਦੀ ਹਰੇਕ ਚੋਣ ਬੁਥ

ਕਮੇਟੀ 'ਚ ਵੱਖ-ਵੱਖ ਵਰਗਾਂ ਅਤੇ ਵਿੰਗਾਂ

ਵਿੱਚੋਂ 11–11 ਮੈਂਬਰ ਲਏ ਜਾਣੇ ਹਨ। ਇਨ੍ਹਾਂ

ਕਮੇਟੀਆਂ ਜਰੀਏ 177 ਚੋਣ ਬੁਥਾਂ 'ਤੇ

ਅਕਾਲੀ ਦਲ ਦੇ 1947 ਸਰਗਰਮ ਕਾਰਕੁੰਨ

ਕਾਰਜਸ਼ੀਲ ਹੋਣਗੇ। ਜਿਨ੍ਹਾਂ ਦੀ ਬੁਥ 'ਤੇ

ਵੋਟਾਂ ਦੀ ਜਿੱਤ-ਹਾਰ ਲਈ ਪੂਰੀ ਜ਼ੁੰਮੇਵਾਰੀ

ਹੋਵੇਗੀ ਅਤੇ ਬੁਥ ਖੇਤਰ ਦੇ ਫੈਸਲੇ ਵੀ ਕਮੇਟੀ

ਦੀ ਸਹਿਮਤੀ 'ਤੇ ਨਿਰਭਰ ਹੋਣਗੇ।



CMYB

ਹਰ ਆਮ ਅਤੇ ਖਾਸ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਸਤੀਸ਼ ਕਮਾਰ ਪੱਤਰ ਸੋਹਣ ਲਾਲ ਵਾਸੀ ਕੋਟਕਪੁਰਾ ਨੇ ਇਕ ਟਿਊਬਵੈੱਲ ਕੁਨੈਕਸ਼ਨ ਖਾਤਾ ਨੇ: ਏਪੀ 25-117 10ਬੀਐਚਪੀ ਜੇ ਕਿ ਬਾਬੂ ਸਿੰਘ ਪੁੱਤਰ ਪ੍ਰਿਥੀ ਸਿੰਘ ਮੋਗਾ ਰੋਡ, ਕੇਟਕਪੂਰ ਦੇ ਨਾਮ ਪਰ ਚੱਲਦਾ ਹੈ ਨੂੰ ਆਪਣੇ ਨਾਮ 'ਤੇ ਬਦਲਣ ਵਾਸ ਬੇਨਤੀ ਪੱਤਰ ਦਿੱਤਾ ਹੈ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ 7 ਦਿਨਾਂ ਦੇ ਅੰਦਰ ਅੰਦਰ ਐਂਦਤੀਓ ਦਸ ਅਰਥਨ ਮੀਐਸਪੀਸੀਐਲ ਕੋਟਕਪੂਰਾ ਪਾਸ ਲਿਖਤੀ ਜਾਂ ਪੇਸ਼ ਹੋ ਕੇ ਕਰ ਸਕਦਾ ਹੈ। ਸਮਾਂ ਲੈਘਣ ਤੋਂ ਬਾਅਦ ਇਤਰਾਜ ਮੰਨਿਆ ਨਹੀ ਜਾਵੇਗਾ। ਸਹਾਇਕ ਕਾਰਜਕਾਰੀ ਇੱਜ

ਸਬ-ਅਰਬਨ, ਉੱਪ ਮੰਡਲ ਪੀਐਸਪੀਸੀਐਲ, ਕੋਟਕਪੂਰਾ

### **OSWAL YARNS LIMITED**

gd. Office-Lifk Hoad, modstrial Area-A, Luomana-141 ou Tel: 91-161-2224256, Email: oylyarns@rediffmail.com CIN NO: L17111PB1982PLC005006

NOTICE is hereby given that the meeting of Board of Directors of the Company will be held on Saturday, January 28, 2023 at the registered office of the company, to consider and approve un-audited Results for the Quarter ended 31.12.2022.

For OSWAL YARNS LTD (Tej Paul Oswal) Managing Director Managing Director Din no: 00781144 Place: Ludhiana Date: 06.01.2023

ਪਬਲਿਕ ਨੋਟਿਸ ਸਨਮੁੱਖ ਸੀ ਰਾਜੀਵ ਤਿਵਾਰੀ, ਅਸਿਸਟੈੱਟ ਅਸਟੇਟ ਆਫਿਸਰ , ਯੂ.ਟੀ., ਚੰਡੀਗੜ੍ਹ। ਵਿਸ਼ਾ : ਵਪਾਰਕ ਐਸਸੀਓ ਨੰ: 110–111, ਸੈਕਟਰ 34, ਚੰਡੀਗੜ (ਸੀਪੀਐਲ 5431)

ਦੇ 13.33 ਫੀਸਦੀ ਹਿੱਸੇ ਦੇ ਲੀਜ ਹੋਲਡ ਹੱਕ ਸਵ. ਸ਼੍ਰੀ ਸੁਭਾਸ਼ ਚੇਂਦ ਖੋਨਾ ਦੀ ਬਿਨ੍ਹਾਂ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂ

ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸ਼੍ਰੀ ਸੁਭਾਸ਼ ਚੱਦ ਖੋਨਾ ਵਪਾਰਕ ਐਸਸੀਓ ਨੰ: 110-111 ਕਟਰ 34, ਚੰਡੀਗੜ੍ਹ ਦੇ 13.33 ਫੀਸਦੀ ਹਿੱਸੇ ਦੇ ਮਾਲਕ/ ਲੀਜ਼ੀ ਹਨ।

ਕੋਮਲ ਖੇਨਾ, ਸ਼ਵੇਤਾ ਖੰਨਾ ਨੇ ਦੱਸਿਆ ਹੈ ਕਿ ਸ਼੍ਰੀ ਸੁਭਾਸ਼ ਚੈਦ ਖੇਨਾ ਦੀ ਮੌਤ ਮਿਤੀ 30/06/2022 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦੁਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਝਾਠੰਨੀ ਵਾਰਸ ਹਨ

ਪਤਨੀ (ਮ੍ਰਿਤਕ) ਪ੍ਰਸ਼ਪਾ ਖੇਨਾ

ਪੁੱਤਰ

ਪੱਤਰ

ਹੁਣ, ਕੋਮਲ ਖੰਨਾ, ਸ਼ਵੇਤਾ ਖੰਨਾ ਨੇ ਸਵ. ਸ਼੍ਰੀ ਸੁਭਾਸ਼ ਚੰਦ ਖੰਨਾ ਦੀ ਮਲਕੀਅਤ ਵਪਾਰਕ ਐਸਸੀਓ ਨੂੰ: 110–111, ਸੈਕਟਰ 34, ਚੰਡੀਗੜ੍ਹ ਦੇ 13.33 ਫੀਸਦੀ ਹਿੱਸੇ ਦੇ ਲੀਜ਼ ਹੱਕ ਬਿਨ੍ਹ ਰਜਿਸਟਰਡ ਵਸੀਅਤ ਮਿਤੀ : 26.09 2021 ਦੇ ਆਧਾਰ ੈ ਵਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਵੌਰਨਾ ਸੁਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੇਕਤ ਜਾਇਦਾਦ ਦਾ ਇੱਤਕਾਲ ਉਪਰੇਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ `ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਡੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ

ਕਾਨੂੰਨੀ ਵਾਰਸਾਂ ਦੇ ਨਾਂ ਮ੍ਰਿਤਕ ਨਾਲ ਰਿਸ਼ਤਾ


ਸੂਨੀਲ ਖੇਨਾ ਸੋਜੇ ਖੇਨਾ

ਦਸਿਆ ਹੈ ਕਿ ਸ਼੍ਰੀ ਜੈਪਾਲ ਜੈਸਵਾਲ ਜੋ ਉਪਰੋਕਤ ਦਸਿਆ ਹੈ ਕਿ ਮ੍ਰੀ ਜਪਾਨੇ ਜਸਵਾਨ ਜੋ ਉਪਰੇਖਣ ਜਾਇਦਾਦ ਦੇ 100 ਫੀਸਦੀ ਹਿੱਸੇ ਦੇ ਮਾਲਕ ਸਨ ਦੀ ਮੌਤ ਮਿਤੀ : 6.9.2021 ਨੂੰ ਹੋ ਚੁੱਕੀ ਹੈ। ਸ਼੍ਰੀ ਜੰਪਾਲ ਜੈਸਵਾਲ ਦੇ ਕਾਨੂੰਨੀ ਵਾਰਸ ਹਨ: ਮੁੰਜੂ ਜੰਸਵਾਲ-ਪੁਤਨੀ, ਗੋਰਵ ਜੰਸਵਾਲ-ਪੁੱਤਰ, ਸੰਹਵ ਜੈਸਵਾਲ-ਪੁੱਤਰ, ਆਂਚਲ ਵਾਲੀਆ-ਪੁੱਤਰੰ ਵਿੱਦਿਆ ਵਤੀ-ਮਾਤਾ (ਮ੍ਰਿਤਕ) ਹੁਣ, ਸ਼੍ਰੀ ਗੌਰਵ ਜੇਸਵਾਲ ਅਤੇ ਸ਼੍ਰੀ ਸੌਰਵ ਜੇਸਵਾਲ ਨੇ ਉਪਰੇਕਤ ਜਾਇਦਾਦ ਦਾ 100 ਫੀਸਦੀ ਹਿੱਸ

ਸ਼੍ਰੀ ਜੈਪਾਲ ਜੈਸਵਾਲ ਜੋ ਵਿਕਰੀ ਡੀਡ ਮਿਤੀ 22.3.2016 ਦੇ ਲਾਭਪਾਤਰੀ ਹਨ ਪਰੰਤੂ ਉਪਰੋਕ ਖ਼ਗੀਦਦਕਾਰ ਜੋ ਕਿ ਸ਼੍ਰੀ ਜੈਪਾਲ ਜੈਸਵਾਲ ਦਫ਼ਤ ਰਿਕਾਰਡ ਮੁਤਾਬਿਕ ਜਾਇਦਾਦ ਨੂੰ ਆਪਣੇ ਨ ਤਬਦੀਲ ਨਹੀਂ ਕਰਵਾ ਸਕੇ ਦੁਆਰਾ ਤਹਿਰੀ ਬਨ੍ਹਾਂ ਰਜ੍ਰਿਸਟਰਡ ਵਸੀਅਤ (ਪਰਿਵਾ ਦਰਮਿਆਨ) ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾ ਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ

ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੇਕਤ ਜਾਇਦਾਦ ਦਾ ਇੰਤਕਾਲ ਉਪਰੇਕਤ ਬਿਨੈਕਾਰਾਂ ਦੇ ਪੱਖ ਵਿੱਚ ਕੀਤੇ ਜਾਣ 'ਚ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਨਿਮਨਹਸਤਾਖਰੀ ਦੇ ਦਫ਼ਤਰ ਇਸ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨ ਏ ਅੰਦਰ ਕਾਰਜਕਾਰੀ ਮੈਜਿਸਟ੍ਰੇਟ/ਨੋਟਰੀ ਪਬਲਿਕ ਤੇ ਤਸਦੀਕ ਹਲਫਨਾਮੇ ਦੇ ਰੂਪ ਵਿੱਚ, ਆਪਣੇ ਇਤਰ੍ਹਾਜ ਦੇ ਸਹੀ ਹੋਣ ਦੀ ਜਿਮੇਵਾਰੀ ਲੈਂਦੇ ਹੋਏ ਅਸਟੇਟ ਦਫ਼ਤਰ, ਸੈਕਟਰ 17, ਚੰਡੀਗੜ੍ਹ ਵਿਖੇ ਭੇਜ ਸਕਦਾ ਹੈ। ਅਜਿਹਾ ਹੋਣ 'ਤੇ ਉਪਰੋਕਣ ਜਾਇਦਾਦ ਦਾ 100 ਫੀਸਦੀ ਹਿੱਸੇ ਦਾ ਇਸ ਅਨੁਸਾਰ ਇੰਤਕਾਲ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ

ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿੰਸਰ ( III), ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ



ਕਾਰਜ ਦਾ ਨਾਂ

ਾਵਗਾ।

### ਰਲਾਸੀਫਾਈਡ ਇਸ਼ਤਿਹਾਰ

ਚੰਡੀਗੜ੍ਹ, ਮੰਗਲਵਾਰ, 10 ਜਨਵਰੀ, 2023

### ਬੇਦਖਲੀ ਨੋਟਿਸ

🖛 ਮੈਂ, ਅਮਰੀਕ ਸਿੰਘ ਪੁੱਤਰ ਬਚਨ ਸਿੰਘ

ਵਾਸੀ ਪਿੰਡ ਲੱਧਾਹੇੜੀ, ਤਹਿਸੀਲ ਨਾਭਾ

(ਪਟਿਆਲਾ) ਆਪਣੇ ਲੜਕੇ ਹਰਿੰਦਰ ਸਿੰਘ ਨੰ

ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ

ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ

ਕਿਸੇ ਵੀ ਕਿਸਮ ਦੇ ਲੈਣ-ਦੇਣ ਦਾ ਉਹ ਖਦ

ਜਿੰਮੇਵਾਰ ਹੋਵੇਗਾ, ਮੇਰੀ ਕੋਈ ਜਿੰਮੇਵਾਰੀ ਨਹੀਂ

🖝 ਮੈੱ, ਹੇਮ ਰਾਜ ਪੁਤਰ ਜਗੀਰ ਚੈਦ ਵਾਸੀ

ਮੱਲੀ ਮਾਰਕੀਟ ਡੇਰਾ ਰੋਡ ਬਟਾਲਾ ਗਰਦਾਸਪੁਰ

ਦਾ ਰਹਿਣ ਵਾਲਾ ਹਾਂ ਇਹ ਕੀ ਮੇਰਾ ਲੜਕਾ

ਹਰੀਸ਼ ਸਲਵਾਨ ਤੇ ਉਸ ਦੀ ਪਤਨੀ ਸੁਨੀਤਾ

ਮਹਾਜਨ ਮੇਰੇ ਕਹਿਣੇ ਸੁਨਣੇ ਤੋਂ ਬਾਹਰ ਹਨ ਮੈ

ਇਨਾ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ

ਬੇਦਖਲ ਕਰਦਾ ਹਾਂ। ਇਨਾ ਨਾਲ ਲੈਣ ਦੈਣ

ਕਰਨ ਵਾਲਾ ਆਪ ਖ਼ੁਦ ਜ਼ਿੰਮੇਵਾਰ ਹੋਵੇਗਾ

ਨਾਂ ਬਦਲੀ

🖛 ਮੈਂ, ਪ੍ਰਵੀਨ ਕੁਮਾਰੀ ਪਤਨੀ ਇੰਦਰ ਮੋਹਨ

ਰਹੇਜਾ ਵਾਸੀ ਮਕਾਨ ਨੰ: 198 ਸ਼ਿਵ ਮੰਦਰ

ਰੋੜ ਨੇੜੇ ਬਾਂਸਲ ਹਸਪਤਾਲ, (ਹੀਰਾ ਮਹਿਲ

ਹੀਰਾ ਮਹਿਲ ਕਲੋਨੀ ਨਾਭਾ ਜ਼ਿਲ੍ਹਾ ਪਟਿਆਲਾ

ਨੇ ਆਪਣਾ ਨਾਮ ਬਦਲ ਕੇ ਪ੍ਰਵੀਨ ਰਹੇਜਾ ਰੱਖ

🖝 ਮੈਂ, ਗੁਰਭੇਜ ਸਿੰਘ ਢੀਂਡਸਾ ਪੁੱਤਰ ਪ੍ਰਮਾਤਮਾ

ਸਿੰਘ ਵਾਸੀ #267, ਗੁਮਤ ਵਾਲਾ ਮੋਹੱਲਾ,

ਵਾਰਡ ਨੈ: 2, ਮੋਰਿਡਾ, ਜ਼ਿਲ੍ਹਾ ਰੂਪਨਗਰ, ਪੰਜਾਬ

ਨੇ ਆਪਣੀ ਪੁੱਤਰੀ ਨਵਦੀਪ ਕੌਰ ਦਾ ਨਾਮ ਬਦਲ

🖝 ਮੈਂ, ਕਿਰਨ ਪਤਨੀ ਸੁਨੀਲ ਕੁਮਾਰ ਵਾਸੀ

ਮਕਾਨ ਨੈ: 347/161, ਨਿਊ ਕਰਤਾਰ ਨਗਰ,

ਸਲੇਮ ਟਾਬਰੀ, ਲੁਧਿਆਣਾ ਘੋਸ਼ਣਾ ਕਰਦੀ ਹਾਂ

ਕਿ ਮੈਂ ਆਪਣਾ ਨਾਮ ਨੀਲਮ ਤੋਂ ਬਦਲ ਕੇ ਕਿਰਨ

ਪਬਲਿਕ ਨੋਟਿਸ

3350

ਕੇ ਨਵਦੀਪ ਕੌਰ ਢੀਂਡਸਾ ਰੱਖ ਲਿਆ ਹੈ।

ਲਿਆ ਹੈ। ਸ਼ਾਦੀ ਤੋਂ ਬਾਅਦ।

ਹੋਵੇਗੀ।

ਸਬੰਤ ਨੋਟ ਕਰਨ

OLASSIFIED

ADVERINGEMENT

🖝 ਮੈਂ, ਬਲਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ 🖛 ਮੈਂ, ਗੁਰਮੀਤ ਸਿੰਘ ਪੁੱਤਰ ਫੱਗਨ ਸਿੰਘ ਵਾਸੀ ਪਿੰਡ ਘੁਮੈਤ, ਕੁੰਮ ਕਲਾਂ, ਤਹਿਸੀਲ ਵਾ ਵਾਸੀ ਪੰਡਤਾਂ ਤਹਿ ਰਾਜਪੁਰਾ ਜਿਲਾ ਪਟਿਆਲਾ ਆਪਣੀ ਪੁੱਤਰੀ ਗਗਨਦੀਪ ਕੌਰ ਨੂੰ ਮੇਰੇ ਕਹਿਣੇ ਜਿਲਾ ਲੁਧਿਆਣਾ ਆਪਣੇ ਲੜਕੇ ਦਲਜੀਤ ਸਿੰਘ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹ ਮੇਰੇ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਨਾਲ ਬਦਸਲੁਕੀ ਕਰਦੀ ਹੈ। ਇਸ ਨਾਲ ਲੈਣ-ਖਦ ਜਿੰਮੇਵਾਰ ਹੋਵੇਗਾ। ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

newsdeshsewak@gmail.com/ Chandigarh, Tuesday, 10 January, 2023

ਪਬਲਿਕ ਨੋਟਿਸ ਮੈਂ, ਕੈਲਾਸ਼ ਰਾਨੀ ਪਤਨੀ ਜੋਗਿੰਦਰਪਾਲ ਵਾਸੀ ਮਕਾਨ ਨੰ

164, ਸੈਕਟਰ 21-ਸੀ, ਮੰਡੀ ਗੋਬਿੰਦਗੜ੍ਹ ਤਹਿਸੀਲ ਅਮਲੋਹ

ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਐਲਾਨ ਕਰਦੀ ਹਾਂ ਕਿ ਮੇਰੇ

ਕੋਲ ਜਸੜਾਂ, ਤਹਿਸੀਲ ਅਮਲੇਹ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 0 ਬਿੰਘਾ-3 ਬਿਸਵੇ ਦੀ ਜਾਇਦਾਦ ਹੈ ਜਿਸ ਖਸ਼ਹਾ ਨੂੰ

3193/2770/2049/1316/477 (1-1-15) ਜੋ ਕਿ

ਬਿੰਘਾ 1 ਬਿਸਵਾ 15 ਬਿਸਵਾਸੀ ਦਾ 4/29 ਹਿੱਸਾ ਰਾ

ਟ੍ਰਾਂਸਫਰ ਡੀਡ ਨੰ: 1959 ਮਿਤੀ : 1.11.2021 ਇਸ ਦੇ ਪਿਛਲੀ ਅਸਲ ਟਾਈਟਲ ਡੀਡ ਨੰ: 1078 ਮਿਤੀ

17.1.1973, ਅਸਲ ਟਾਈਟਲ ਡੀਡ ਨੈ: 1005 ਮਿਤੰ

12.11.1974 ਅਤੇ ਅਸਲ ਸੋਧੀ ਡੀਡ ਨੈ: 1450 ਮਿਤੀ

22.11.1999 ਗਵਾਚ ਗਈ ਹੈ। ਇਸ ਸਬੰਧੀ ਡੀਡੀਆਰ ਨ

019 ਮਿਤੀ : 5.1.2023 ਪਲਿਸ ਸਟੇਸਨ, ਮੰਡੀ ਗੋਬਿੰਦਗ

ਵੇਖੇ ਦਰਜ ਕਰਵਾ ਦਿੱਤੀ ਗਈ ਹੈ। ਹੁਣ ਮੈਂ ਸਟੇਟ ਬੈਂਕ ਅ

ਇਡੀਆ, ਬਾਚ ਗੁਰੂ ਕੀ ਨਗਲੀ ਮੰਡੀ ਗੋਬਿੰਦਗੜ੍ਹ (050237 ਤੋਂ ਕਰਜਾ ਲੈ ਰਹੀ ਹਾਂ। ਜੇਕਰ ਕਿਸੇ ਨੂੰ ਇਸ ਤੱਥਾਂ ਸਬੰਧੀ ਕੋਬ

ਏਤਰਾਜ ਹੈ ਤਾਂ ਉਹ ਉਪਰ ਦੱਸੇ ਬੈਂਕ ਵਿਖੇ ਅੱਜ ਤੋਂ 15 ਦਿ

ਦੇ ਅੰਦਰ ਦਾਅਵਾ ਪੇਸ਼ ਕਰਨ ਲਈ ਪਹੁੰਚ ਕਰ ਸਕਦਾ ਹੈ

ਪਬਲਿਕ ਨੋਟਿਸ

ਮੈਂ, ਸੰਜੀਵ ਬਾਂਸਲ ਪੁੱਤਰ ਅਮਰ ਨਾਥ ਵਾਸੀ 409

ਆਨੰਦਪੁਰੀ ਰਾਜਪੁਰਾ ਪਟਿਆਲਾ, ਐਲਾਨ ਕਰਦਾ ਹਾਂ ਕਿ

ਕਰਨੈਲ ਸਿੰਘ ਪੱਤਰ ਪਾਲਾ ਸਿੰਘ ਪੱਤਰ ਚਹੜ ਸਿੰਘ ਵਾਸੰ

ਨੀਲਪਰ ਤਹਿਸੀਲ ਰਾਜਪਰਾ ਦੇ ਨਾਂ ਅਸਲ ਵਿਕਰੀ ਡੀਡ

ਵਸੀਕਾ ਨੰ: 8002 ਮਿਤੀ : 19.12.2005 ਰਾਜਪੁਰਾ ਵਿਖੇ

ਮਿਤੀ : 1.11 2022 ਨੂੰ ਗਵਾਚ ਗਈ ਹੈ ਅਤੇ ਇਸ ਸਬੰਧੀ

ਡੀਡੀਆਰ ਰਾਹੀਂ ਡੀਡੀਆਰ ਨੰਬਰ ਐਲਆਰ ਨੈਬਰ

289953/2022 ਮਿਤੀ: 21.11.2022 ਪੀਐਸ ਸਿਟੀ ਪੁਲਿਸ

ਸਟੇਸ਼ਨ ਰਾਜਪੁਰਾ ਵਿਖੇ ਦਰਜ ਕਰਵਾਈ ਗਈ ਹੈ। ਮੈਂ ਇਸ

ਜਾਇਦਾਦ ਵਿਰੱਧ ਬੈਂਕ ਤੋਂ ਕਰਜਾ ਲੈ ਰਿਹਾ ਹਾਂ।ਮੈਂ ਇਹ

ਜਾਇਦਾਦ ਕਿਸੇ ਬੈਂਕ/ਵਿੱਤੀ ਸੈਸਥ ਕੋਲ ਕਿਸੇ ਤਰਾਂ ਦੇ ਕਰਜੇ

ਲਈ ਗਿਰਵੀ ਨਹੀਂ ਰੱਖੀ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ

ਸਾਇਦਾਦ ਦੇ ਗਿਰਵੀਕਰਣ ਸਬੰਧੀ ਇਤਰਾਜ ਹੈ ਤਾਂ ਇਸ

ਪਕਾਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਦਸਤਾਵੇਜਾਂ ਦ

ਨਾਲ ਮੈਨੂੰ ਦੱਸੇ ਪਤੇ 'ਤੇ ਜਾਣਕਾਰੀ ਦੇ ਸਕਦਾ ਹੈ।ਜੇਕਰ ਦੱਸ

ਸਮੇਂ ਦਰਮਿਆਨ ਕੋਈ ਇਤਰਾਜ ਪ੍ਰਾਪਤ ਨਹੀਂ ਹੁੰਦਾਂ ਤਾਂ ਬਾਅਦ

ਵਿੱਚ ਪਾਪਤ ਹੋਣ ਵਾਲੇ ਇਤਰਾਜ ਮੰਨੇ ਨਹੀਂ ਜਾਣਗੇ। ਜੇਕਰ

ਕਿਸੇ ਨੂੰ ਇਹ ਪ੍ਰਾਪਤ ਹੁੰਦੇ ਹਨ ਤਾਂ ਕਿਰਪਾ ਮੈਨੂੰ ਨੰਬਰ

ਪਬਲਿਕ ਨੌਟਿਸ

ਸਨਮੁੱਖ ਸ਼੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇ ਮਾਫਿਸਰ ॥ , ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ

ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਵਿਸ਼ਾ : ਬੂਬ ਨੈ: 17, ਸੈਕਟਰ 18ਡੀ, ਚੰਡੀਗੜ੍ਹ (ਸੀਪੀ-1596) ਦੇ 100 ਫੀਸਦੀ ਹਿੱਸੇ ਦੇ

ਾਲਕਾਨਾ ਹੱਕ ਸ਼੍ਰੀ ਜੈਪਾਲ ਜੈਸਵਾਲ ਜੋ ਵਿਕਰੀ

ਡੀਡ ਮਿਤੀ : 22.3.2016 ਦੇ ਲਾਭਪਾਤਰੀ ਹਨ ਦੁਆਰਾ ਤਹਿਰੀਰ ਬਿਨ੍ਹਾਂ ਰਜਿਸਟਰਡ ਵਸੀਅਤ

ਮਿਤੀ : 27.3.2021 (ਪਰਿਵਾਰ ਦਰਮਿਆਨ) ਦੇ ਆਧਾਰ 'ਤੇ ਸ੍ਰੀ ਗੌਰਵ ਜੈਸਵਾਲ ਅਤੇ ਸ੍ਰੀ ਸੌਰਵ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਬੂਥੂ ਨੇ: 17, ਸੈਕਟਰ 18ਡੀ, ਚੈਡੀਗੜ੍ਹ

ਦਾ 100 ਫੀਸਦੀ ਹਿੱਸਾ ਸ਼੍ਰੀ ਜੈਪਾਲ ਜੈਸਵਾਲ ਦੇ

ਸ਼੍ਰੀ ਗੌਰਵ ਜੈਸਵਾਲ ਅਤੇ ਸ਼੍ਰੀ ਸੌਰਵ ਜੈਸਵਾਲ ਹ

ਜੈਸਵਾਲ ਦੇ ਨਾਂ ਤਬਦੀਲ ਕਰਨ ਸਬੰਧੀ।

67

9888717832 'ਤੇ ਸੈਪਰਕ ਕਰੇ।

🖝 ਮੈਂ, ਕਸਮੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪੱਖੋਂ ਕਲਾ ਤਹਿਸੀਲ ਤੁਪਾ ਜਿਲਾ ਬਰਨਾਲਾ ਆਪਣੀ ਪਤਨੀ ਪਰਮਿੰਦਰ ਕੌਰ ਤੇ ਲੜਕੀ ਕਿਸਮਤ ਕੌਰ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। 🖛 ਮੈੱ, ਮਹਿੰਗਾ ਸਿੰਘ ਪੁੱਤਰ ਦਾਤਾ ਰਾਮ ਪਿੰਡ ਸਮੈਂਦਰੀਆ ਡਾਕਘਰ ਖੇੜਾ ਕਲਮੋਟ ਤਹਿਸੀਲ ਆਨੰਦਪੁਰ ਸਾਹਿਬ ਜਿਲਾ ਰੁਪਨਗਰ ਨੇ ਕਹਿਣੇ ਤੋਂ ਬਾਹਰ ਆਪਣੀ ਪੱਤਰੀ ਕਸਮੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਅਸਮਾਨ ਪੁਰ (ਨੂਰਪੁਰਬੇਦੀ) ਨੂੰ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਸ ਨਾਲ ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖝 ਮੈਂ, ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ #67. ਵਾਰਡ ਨੰ.6, ਖਤੱਰੀਆਂ ਵਾਲਾ ਮੁਹੱਲਾ, ਬਨੂੰੜ, ਮੋਹਾਲੀ ਆਪਣੇ ਲੜਕੇ ਅਭਿਮਨਯੂ ਕੌਸ਼ਲ ਉਰਫ ਬਿਟੂ ਤੇ ਨੂੰਹ ਪਨੀਤਾ ਰਾਣੀ ਉਰਫ ਮਾਹੀ ਤੇ ਪੋਤੇ ਦਿਵਯਾਂਸ, ਪੋਤੀ ਨਾਇਰਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖝 ਮੈਂ, ਸੁਖਪਾਲ ਕੌਰ ਪਤਨੀ ਜੰਗ ਸਿੰਘ ਵਾਸੀ ਬੁੱਧ ਸਿੰਘ ਪੱਤੀ ਝੁਨੀਰ ਜਿਲਾ ਮਾਨਸਾ ਆਪਣੀ ਲੜਕੀ ਪਰਮਿੰਦਰ ਕੌਰ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

### ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨਤੀ

ਦੇਸ਼ ਸ਼ੇਵਕ ਦੀ ਮੈਨੇਜਮੈਂਟ ਇਸ ਅਖਬਾਰ 'ਚ ਛਪੇ ਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜਿੰਮੇਵਾਰ ਨਹੀ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰ ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸਟੀ ਕਰ ਲੈਣ।

#### ਪਬਲਿਕ ਨੋਟਿਸ ਨਮੁੱਖ ਸੀ ਰਾਜੀਵ ਤਿਵਾਰੀ, ਅਸਿਸਟੈੱਟ ਅਸਟੇਟ ਆਫਿਸਰ , ਯ.ਟੀ.

ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਵਿਸ਼ਾ : ਵਪਾਰਕ ਬੂਥ ਨੈ: 122, ਸੈਕਟਰ 7-ਸੀ, ਚੰਡੀਗੜ੍ਹ (ਐਸਐਨਐਮ 272) ਦੇ 8.34 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ..... ਜਵ, ਸ਼੍ਰੀਮਤੀ ਕਮਲੇਸ਼ ਕੁਮਾਰੀ ਦੀ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਂ ਸਚਿਤ ਕੀਤਾ ਜਾਂਦਾ ਹੈ ਕਿ ਇਸ

ੂ ਰੂਹਿਰ ਕੀਤੇ ਜੋ ਦੇ ਕਿਹਾਰਡ ਮੁਤਾਬਕ ਸ਼੍ਰੀਮਤੀ ਕਮਲੇਸ਼ ਕੁਮਾਰੀ ਵਪਾਰਕ ਬੂਥ ਨੈ: 122, ਸੈਕਟਰ 7-ਸੀ, ਚੰਡੀਗੜ੍ਹ ਦੇ 8.34 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ।

ਫਸਦੇ। ਹਿਸ ਦੇ ਸਲਕਨਲੇਜੀ ਹਨ। ਹਿਸ਼ੂ ਮਹਾਜਨ, ਨੇਹਾ ਚੋਂਢਾ ਨੇ ਦੱਸਿਆ ਹੈ ਕਿ ਸ਼੍ਰੀਮਤੀ ਕਮਲੇਸ਼ ਕ੍ਰਮਾਰੀ ਦੀ ਮੈਂਡ ਮਿਤੀ 01/05/2021 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ – 1. ਹਿਸ਼ੂ ਮਹਾਜਨ–ਪੁੱਤਰੀ, 2. ਨੇਹਾ ਚੱਢਾ-ਪੱਤਰੀ ਹੁਣ, ਹਿਸ ਮਹਾਜਨ, ਨੇਹਾ ਚੱਢਾ ਨੇ ਸਵ, ਸੀਮਤ ਕਪਲੇਸ਼ ਕੁਮਾਰੀ ਦੀ ਮਲਕੀਅਤ ਵਪਾਰਕ ਬੂਥ ਨੈ: 122 ਜੈਕਟਰ 7-ਸੀ, ਚੰਡੀਗੜ੍ਹ ਦੇ 8.34 ਫੀਸਦੀ ਹਿੱਸ ਦੇ ਮਾਲਕਾਨ ਹੱਕ ਬਿਨਾਂ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿੱ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ ਉਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕ੍ਰ ਕਿਸੇ ਵਿਅੁਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸਦੀ੦ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਐਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੋ

ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੇਕਤ ਨਾਕਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤ ਾਵੇਗਾ ਅਤੇ ਇਸ ਉਪਰੇਤ ਕਿਸੇ ਦਾਅਵੇ ਨੂੰ ਮੰਨਿਆ ਨਹ

33.33 ਫੀਸਦੀ ਹਿੱਸੇ ਦਾ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ : 6.9.2022 ਦੇ ਆਧਾਰ `ਤੋਂ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੋ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੋਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ (ਮੈਜਿਸਟ੍ਰੇਟ/ਨੈੱਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫਤਰ ਇਸ ਨੋਟਿਸ ਦੇ ਪ੍ਰਕ੍ਰਾਸ਼ਨ ਦੀ ਮਿਡੀ ਤ੍ਰੇ 30 ਦਿਨਾਂ ਦੇ ਅੰਦਰ ਡੇਜ ਸੁਕਦਾ

। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਤਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਛਪਾਤਰੀਆਂ ਦ ਨ੍ਰਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਰਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸਨਮੁੱਖ ਸ਼੍ਰੀ ਸੰਯਮ ਗਰਗ, ਐਚਸੀਐਸ ਅਸਿਟੇਂਟ ਆਫੋਟ ਆਫਿਸਰ ਯੂ.ਟੀ., ਢੰਡੀਗੜ੍ਹ ਆਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰੁਰੋ

ਕਰਦੇ ਹੋਏ

ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੋਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ ਅਸਟੇਟ ਅਫਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਕੋਰਟ ਨੋਟਿਸ ਵੱਲੋਂ ਅਦਾਲਤ ਜਨਾਬ ਸ਼੍ਰੀ ਗਗਨਦੀਪ ਸਿੰਘ, ਐਸ.ਡੀ.ਐਮ

ਬਾਅਖਤਿਆਰਾਤ ਕੁਲੈਕਟਰ, ਜੀਰਾ। ਮਿਸਲ ਨੇ: ਇਤਕਾਲ ਨੈਬਰ 14675 ਵਾਕਿਆ ਰਕਬਾ ਪਿੰਡ ਮੱਲਾਂ ਵਾਲਾ ਸ਼ਮਾਲ ਨੋਟਿਸ ਬਨਾਮ : 1 ਆਮ ਜਨਤਾ, 2, ਰਮਪਾਲ ਸਿੰਘ ਪੱਤਰ ਅਜੀ

ਸਿੰਘ, 3. ਸਰਵਨ ਸਿੰਘ ਪੱਤਰ ਅਜੀਤ ਸਿੰਘ, 4 ਗਰਜੀਤ ਕੌਰ, 5 ਮਨਜੀਤ ਕੌਰ, 6. ਰਾਜਵਿੰਦਰ ਕੌਰ, 7. ਸ਼ਰਨਦੀਪ ਕੌਰ, 8. ਨਰਿਵ ਕੋਰ, 9. ਗੁਰਮੀਤ ਕੌਰ, 10. ਕੁਲਵਿੰਦਰ ਕੌਰ, 11. ਰਮਨਦੀਪ ਕੋਰ ਪੁੱਤਰੀ ਸਵਰਨ ਸਿੰਘ ਵਾਸੀ ਵਾਰਡ ਨੇ: 2, ਮਲਾਂ ਵਾਲਾ 12. ਅਮਨਦੀਪ ਕੌਰ ਪੁੱਤਰੀ ਸਵਰਨ ਸਿੰਘ ਵਾਸੀ ਮਲਾਂ ਵਾਲਾ ਤਹਿਸੀਲ ਜੀਰਾ। ਪੇਸ਼ੀ ਸਵੇਰੇ 9:00 ਵਜੇ ਮਿਤੀ : 14.01.2023

ਮੁਕੇਂਦਮਾ ਉਕਤ ਇਤਕਾਲ ਸਬੰਧੀ ਭਗੜਾ ਇਸ ਅਦਾਲਤ ਵਿੱਚ ਚਲਦਾ ਹੈ। ਇਸ ਨੋਟਿਸ ਰਾਹੀਂ ਆਪ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਇਸ ਬਾਰੇ ਕੋਈ ਉਜਰ ਜਾਂ ਇਤਰਾਜ ਹੋਵੇ ਤਾਂ ਨੀਅਤ ਪੇਸ਼ੀ ਪਰ ਅਸਾਲਤਨ ਜਾਂ ਵਕਾਲਤਨ ਅਦਾਲਤ ਹਜਾ ਵਿੱਚ ਆ ਕੇ ਪੇਸ਼ ਕਰੇ। ਪੇਸ਼ ਨਾ ਹੋਣ ਦੀ ਸੁਰਤ ਵਿੱਚ ਹੁਕਮ ਮੁਨਾਸਿਥ ਦਿੱਤਾ ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ



ਬੋਲੀ ਜਮ੍ਹਾ ਸਾਰਣੀ ਤਕਨੀਕੀ ਬੋਲੀ ਖੁੱਲ੍ਹਣ ਦਾ

ਆਮ ਜਨ ਸਧਾਰਨ ਤੇ ਸਾਰੇ ਸੰਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਐਸ ਕੇ ਚੱਪੜਾ ਰਿਹਾਇਸੀ ਸਾਈਟ ਨੇ: 3350, ਸੈਕਟਰ 15ਡੀ, ਚੰਡੀਗੜ੍ਹ ਦੇ 33.33 ਫੀਸਦੀ ਹਿੱਸੇ ਦੇ ਮਾਲਕ/ਲੀਜ਼ੀ ਹਨ। 33.33 ਪਾਸਦਾ ਮਾਰਕਾਨਾਗ ਹਨ। ਸਤੀਸ਼ ਚੋਪੜਾ ਨੇ ਦੱਸਿਆ ਹੈ ਕਿ ਸ਼੍ਰੀ ਐਸ. ਕੇ. ਚੋਪੜਾ ਦੀ ਮੌਤ ਮਿਤੀ 10/10/2022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ . ਨਿਸ਼ੀ ਆਹੂਜਾ . ਅੱਜੂ . ਸਤੀਸ ਚੱਪੜਾ

। ਦੀਪਾ

ਸਨਮੁੱਖ ਸੀ ਸੈਯਮ ਗਰਗ, ਐਚਸੀਐਸ

ਅਸਿਸਟੈਂਟ ਅਸਟੇਟ ਆਫਿਸਰ , ਯੂ.ਟੀ., ਚੰਡੀਗੜ੍ਹ

ਸੈਕਟਰ 15ਡੀ, ਚੰਡੀਗੜ (ਆਰਪੀ 7243)

ਦੇ 33.33 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ, ਐਸ.ਕੇ. ਚੌਪੜਾ ਦੀ ਰਜਿਸਟਰਡ

ਵਸੀਅਤ ਦੇ ਆਧਾਰ `ਤੇ ਤਬਦੀਲ ਕਰਨ ਸਬੰਧੀ।

ਵਿਸ਼ਾ : ਰਿਹਾਇਸ਼ੀ ਸਾਈਟ ਨੈ

ਰੱਖ ਲਿਆ ਹੈ।

ਪਤਨੀ ਪੱਤਰੀ

ਹੁਣ, ਸਤੀਸ਼ ਚੌਪੜਾ ਨੇ ਸਵ. ਐਸ.ਕੇ. ਚੌਪੜਾ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੰ: 3350, ਸੈਕਟਰ 15ਡੀ, ਚੰਡੀਗੜ੍ਹ ਦੇ

# 'ਲੀਗਲ ਲਿਟਰੇਸੀ ਐਟ ਦਾ ਡੋਰਸਟੈਪ' ਮੁਹਿੰਮ ਤਹਿਤ ਘਰ-ਘਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਰਿਫਾਇਡਤੇਲ 18 ਬੋਤਲਾਂ ਸਰੋਂ ਦੇ ਤੇਲ

ਦੀਆਂ ਇੱਕ ਪੇਟੀ ਘਿਊ ਦੀ ਅੱਧਾ ਕਿੱਲੋ

ਵਾਲੀ ਚੋਰਾਂ ਵੱਲੋਂ ਚੋਰੀ ਕਰਕੇ ਲੈ ਗਏ

ਅਤੇ ਹੋਰ ਸਮਾਨ ਵੀ ਦੁਕਾਨ ਵਿੱਚੋਂ ਚੋਰੀ



ਮਲਕੀਤ ਸਿੰਘ

ਕੇ.ਐਲ. ਮੁਕਸਰੀ

ਵਿਭਾਗ ਸ਼ੀ ਮੁਕਤਸਰ ਸਾਹਿਬ

ਅਤੇ ਸਸਕਤੀਕਰਨ ਮੰਤਰਾਲਾ

ਭਾਰਤ ਸਰਕਾਰ ਵੱਲੋਂ ਆਨ-

ਗੜਦੀਵਾਲਾ/9 ਜਨਵਰੀ : ਮੈਂਬਰ ਸਕੱਤਰ. ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ 20 ਜਨਵਰੀ 2023 ਤੱਕ ਚਲਾਈ ਜਾ ਰਹੀ 'ਲੀਗਲ ਲਿਟਰੇਸੀ ਐਟ ਦਾ ਡੋਰਸਟੈਪ' ਚਾਨਣ ਮੁਨਾਰਾ ਮੁਹਿੰਮ ਦੇ ਸਬੰਧ ਵਿੱਚ ਜ਼ਿਲ੍ਹਾ ਕਾਨੂੰਨੀ ਜ਼ਿਲ੍ਹਾ ਹੁਸ਼ਿਆਅਰਪੁਰ ਵਿਖੇ ਘਰ—ਘਰ ਲੋਕਾਂ

ਹਰੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚੀਫ ਜਡੀਸ਼ੀਅਲ ਮੈਜਿਸਟੇਟ-ਕਮ-ਸਕੱਤਰ. ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹਸ਼ਿਆਰਪਰ ਅਪਰਾਜਿਤਾ ਜੋਸ਼ੀ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਵਾਸੀਆ ਨੂੰ ਮੁਫਤ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਪਿੰਡ ਹਰੀਪੁਰ, ਕਾਨੂੰਨੀ ਸੇਵਾਵਾਂ, ਮਾਤਾ—ਪਿਤਾ ਅਤੇ ਬਜ਼ੁਰਗਾਂ ਦੀ ਦੇਖ ਭਾਲ ਸਬੰਧੀ, ਜਨ-ਉਪਯੋਗੀ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਪਿੰਡ ਸੇਵਾਵਾਂ ਅਤੇ ਘਰੇਲੂ ਹਿੰਸਾ ਐਕਟ ਸਬੰਧੀ

ਜਾਗਰੁਕ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ ਗਈਆਂ। ਇਸ ਮੌਕੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਪੰਚਾਇਤ ਮੈਂਬਰ ਅਤੇ ਪੈਰਾ–ਲੀਗਲ ਵਲੰਟੀਅਰ ਪਵਨ ਕੁਮਾਰ ਹਾਜ਼ਰ ਸਨ।

ਕੀਤਾ ਗਿਆ ਹੈ ਇਸ ਸਬੰਧੀ ਦਕਾਨਦਾਰ

ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ

ਪੁਲਿਸ ਵੱਲੋਂ ਇਸ ਮੌਕੇ ਤੇ ਪਹੁੰਚ ਕੇ

ਜਾਂਚ ਸ਼ੁਰੂ ਕਰ ਦਿੱਤੀ

### ਅਸਟੇਟ ਦਫਤਰ, ਯੂਟੀ, ਚੰਡੀਗੜ੍ থ্যসিৰ নঁহিয

ਲਮੁੱਖ ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਵਿਸ਼ਾ : ਰਿਹਾਇਸੀ ਸਾਈਟ ਨੇ 2333-ਪੀ, ਸੈਕਟਰ 23-ਸੀ, ਚੰਡੀਗੜ੍ਹ (ਆਰਪੀਐਲ 18507) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਕਸਿਨਾ ਦਿਸੇ ਦੇ ਸਾਨਕਾਰ ਦੇ ਕਾਸਨਵੱਡ ਸ਼ਾਸਿਯਤ 29.11.2016 ਦੇ ਆਧਾਰ 'ਤੇ ਅਦਾਲਤੀ ਰੁਕਮ ਰਾਹੀ ਤਬਦੀਨ ਕਰਨ ਸੰਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀਮਤੀ

ਕਰਾ ਜਾਂਦਾ ਹੈ ਕਿ ਇਸ ਦਫਰਡ ਦਾ ਹੈਰਕਾਰਡ ਮੁਰਾਬਕ ਸ਼ਾਮਤ ਮਾਬਾ ਦੰਦੀ ਰਿਹਾਇਸੀ ਸਾਈਟ ਨੇ 2333 - ਪੀ. ਸੈਂਟਰ 23 - ਸੀ. ਚੈਡੀਗੜ੍ਹ ਦੇ 100 ਗੈਸਦੀ ਹਿੱਸੇ ਦੇ ਮਾਨਕ / ਨੀਜੀ ਹਨ। ਵਿਪਨ ਰੁਮਾਰ ਗੋਇਨ ਨੇ ਦਸਿਆ ਹੈ ਕਿ ਸਾਰੇ ਹਿਸਾਧਰਕ/ਕਾਨੂੰਨੀ ਵਰਸ ਨੇ ਇਕਰਨਿਆ ਗੋਹ ਨੇ ਸੈਂ ਮਾਟਰੇਗ ਮਦਾਨਤ ਦੁਆਰ ਸ਼ਿੰਗ ਗੈਨਾ ਗਿਆ। ਹੁਣ, ਵਿਪਨ ਰੁਮਾਰ ਗੋਇਨ ਨੇ ਸਵਾ, ਸ਼੍ਰੋਮਤੀ ਮਾਬਾ ਦੇਵੀ ਦੀ ਮੁਲਕੀਅਤ ਰਿਹਾਇਸੀ ਸਾਈਟ ਨੇ 2333-ਪੀ. ਸੈਕਟਰ 23-ਸੀ ਚੈਡੀਗੜ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਬੈਡੀਗੜ ਦੇ 30 ਬੀਮਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ 29.11.2016 ਦੇ ਆਧਾਰ 'ਤੇ ਅਦਾਲਤੀ ਹੁਕਮ ਰਾਹੀ ਆਪਣੇ ਨਾ ਤਬਦੀਲ ਕਰਨ ਲਈ ਥੋਨਤੀ ਕੀਤੀ ਹੈ। ਜੇਕਰ ਰਿਸ਼ੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਰਿਸ਼ੇ ਹੋਰ ਵਾਰਸ ਸਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਰਸਰ, ਯੂਟੀ, ਜੰਭੀਗਯੂ ਨੂੰ ਫੋਰਨ ਸੁਚਿਤ ਕਰੋ। ਜੇਕਰ ਰਿਸ਼ੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਰਾਲ ਉਪਰੋਕਤ ਬਿਨੈਕਾਰਾ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਸਿਖ਼ਤੀ ਤੇਰ 'ਤੇ ਮੈਜਿਸਟੇਟ/ਨੇਟਗੇ ਤੋਂ ਤਸਦੀਕ ਹਲਨਨਾਮੇ ਦੇ ਨਾਲ/ ਨਿਨ ਰਸਤਾਖ਼ਰੀ ਦੇ ਦਫ਼ਤਰ ਇਸ ਨੇਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾ ਦੇ ਐਦਰ ਭੋਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਈ ਹੈਸੇ ਦਾ ਇਤਕਾਲ ਇਸ ਅਰਸਾਰ ਉਪਰੋਕਤ ਲਾਬਪਾਤਗੀਆਂ ਦ ਨਾਮ ਕਰਨ ਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵ ਮੈਨਿਆ ਨਹੀਂ ਜਾਵੇਗਾ। ਸ੍ਰੀ ਸ਼ੇਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ ਵਰਤੋਂ ਕਰਦੇ ਹੋਏ

ਬੀਈਈ ਮਨਬੀਰ ਸਿੰਘ ਨੇ ਨਸ਼ਾ ਮੁਕਤ ਅਭਿਆਨ ਰਾਸ਼ਟਰੀ ਪ੍ਰਸ਼ਨੋਤਰੀ ਮੁਕਾਬਲੇ 'ਚ ਲਿਆ ਹਿੱਸਾ ਦੀ ਸਮਰਾਲਾ ਕੋਆਪਰੇਟਿਵ ਮਾਰਕੀਟਿੰਗ ਸਸਾਇਟੀ ਲਿਮ: ਸਮਰਾਲਾ ਚੋਣ ਨੋਟਿਸ ਉਪਰਾਲਾ ਦੱਸਿਆ। ਉਨਾਂ ਕਿਹਾ ਕੇ

ਲਿਮ. ਸਮਰਾਲਾ ਦੇ ਸਮੂਹ ਮੈਂਬਰਾਂ ਅਤੇ ਮੈਂਬਰ ਸਭਾਵਾ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਸਭਾ ਦੀ ਪ੍ਰਬੈਧਕ ਕਮੇਟੀ ਦੀ ਚੋਣ ਮਿਤੀ : 31.01.2023 ਤੋਂ 03.02.2023 ਤੱਕ ਸਭਾ ਦੇ ਦਫ਼ਤਰ ਬਹਿਲੋਲਪੁਰ ਰੋਡ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਈ ਨਿਯਤ ਹੋਈ ਹੈ। ਇਸ ਚੋਣ ਵਿੱਚ ਭਾਗ ਲੈਣ ਲਈ ਮੈਂਬਰ ਸਭਾਵਾਂ ਆਪਣੇ ਪਤੀਨਿਧੀ ਸਬੰਧੀ ਮਤੇ ਮਿਤੀ : 30.01.2023 ਨੂੰ ਸਵੇਰੇ 10:00 ਤੋਂ ਸ਼ਾਮ 5:00 ਵਜੇ ਤੱਕ ਸਭਾ ਵਿੱਚ ਜਮਾ ਕਰਵਾ ਸਕਦੀਆਂ ਹਨ। ਜਦ ਕਿ ਨਾਮਯਾਦਗੀ ਪੱਤਰ ਮਿਤੀ : 31.01.2023 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਭਰੇ ਜਾ ਸਕਦੇ ਹਨ। ਪ੍ਰਵਾਨਿਤ ਚੋਣ ਪ੍ਰੋਗਰਾਮ ਅਤੇ ਮੈਂਬਰ ਲਿਸਟਾਂ ਸਬੰਧੀ ਹੋਰ ਵੇਰਵੇ ਜਾਣਕਾਰੀ ਸਭਾ ਦੇ ਦਫ਼ਤਰ ਵਿਖੇ ਮੈਨੇਜਰ ਵਿਜੈ ਕਮਾਰ (ਮੋ 98151-97278) ਪਾਸੋਂ ਦਫ਼ਤਰ ਕੰਮਕਾਰ ਦੇ ਦਿਨ ਵ ਸਮੇਂ ਦੌਰਾਨ ਪਾਪਤ ਕੀਤਾ ਜਾ ਸਕਦਾ ਹੈ। ਸਮਾਜਿਕ ਬੁਰਾਈ ਨੂੰ ਖਤਮ ਕਰਨ 'ਚ ਮਿਤੀ: 10.01.2023 ਵਿਜੈ ਕਮਾਰ ਆਪਣਾ ਯੋਗਦਾਨ ਪਾਉਣ ਲਈ ਅੱਗੇ ਵੀ ਮੈਨੇਜਰ ਦੀ ਸਮਰਾਲਾ ਕੋਆਪਰੇਟਿਵ ਮਾਰਕੀਟਿੰਗ

ਦੀ ਸਮਰਾਲਾ ਕੋਆਪਰੇਟਿਵ ਮਾਰਕੀਟਿੰਗ ਸਸਾਇਟ

ਸਬ ਡਵੀਜ਼ਨਲ ਮੈਜਿਸਟੇਟ ਜ ਪਬਲਿਕ ਨੋਟਿਸ ਸਨਮੁੱਖ ਸ਼੍ਰੀ ਸੰਧਮ ਗਰਗ ਐਚਸੀਐਸ ਅਸਿਸਟੈੱਟ ਅਸਟੇਟ ਅਫ਼ਸਰ, ਯੂ.ਟੀ., ਚੰਡੀਗੜ੍ਹ ਵਿਸ਼ਾ : ਰਿਹਾਇਸ਼ੀ ਸਾਈਟ ਨੈ: 2132, ਸੈਕਟਰ 22-ਸੀ, ਚੰਡੀ (ਆਰਪੀ 2149) ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ. ਨ

ਅੱਜ ਮਿਤੀ : 21.12.2022 ਨੂੰ ਮੇਰੇ ਦਸਤਖਤਾਂ ਤੋਂ ਮੋਹਰ ਅਦਾਲ

ਨਾਲ ਇਹ ਨੋਟਿਸ ਜਾਰੀ ਕੀਤਾ ਗਿਆ।

ਜਾਵੇਗਾ।

ਕੁਮਾਰ ਦੀ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ `ਤੋ ਤਬਦੀਲ ਕਰਨ ਸਾ ਆਮ ਜਨ ਸਧਾਰਨ ਤੇ ਸਾਰੇ ਸੰਬੰਧੀਆਂ ਨੂੰ ਸ਼ਚਿਤ ਕੀਤਾ ਜਾਂਦਾ ਹੈ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਨਰੇਸ਼ ਕੁਮਾਰ ਰਿਹਾਇਸੀ ਸਾਈ ਨੇ 2132, ਸੈਕਟਰ 22-ਸੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ ਲੀਜੀ ਹਨ। ਵਿਨੇਂਦ, ਡੋਲੀ ਰਾਨੀ, ਸੰਗੀਤਾ ਵਰਮਾ ਨੇ ਦੱਸਿਆ ਹੈ ਕਿ ਸ਼੍ਰੀ ਨਰੇਸ਼ ਕੁਮ ਦੀ ਮੈਡ ਮਿਡੀ 31/12/2018 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿ ਸੂਤਕ ਮਾਲਕ/ਲੀਜੀ \ ਗੋੜੇ ਕਾਨੂੰਨੀ ਵਾਰਸਾਂ ਦੇ ਨਾਂ ਸਵ, ਸ਼੍ਰੀਮਤੀ ਕਮਲੇਸ਼ ਸੰਗੀਤਾ ਵਰਮਾ ਡੋਲੀ ਰਾਨੀ ਵਿਨੋਦ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ ਮ੍ਰਿਤਕ ਨਾਲ ਪਿ ਪਤਨੀ (ਮ੍ਰਿਤਕ ਪ੍ਰਤਰੀ ਪ੍ਰਤਰੀ ਪ੍ਰਤਰੀ

ੇ। ਪ੍ਰਿਤਰ ਹੁਣ, ਵਿਨੇਂਦ, ਡੋਲੀ ਰਾਨੀ, ਸੰਗੀਤਾ ਵਰਮਾ ਨੇ ਸਵ, ਸ਼੍ਰੀ ਨਰੇਂਸ਼ ਕੁਮ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੇ: 2132, ਸੈਕਟਰ 22-ਸ ਢੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਬਿਨ੍ਹਾਂ ਕਸੀਅ ਮੈਂਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀ ਸਤ ਦੇ ਸਾਖੇ 'ਚ ਤਾਮਕੇ ਨੇ ਤੱਖਦਾਲ ਕਰਨ ਨਾਲ ਕਰਨ ਨਾਲ ਕਰਨ ਕਿੱਠੇ ਕ ਹੈ। ਜੇ ਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰ ਅਰਸਰ, ਯੂਟੀ, ਦੰਡੀਗੜ੍ਹ ਨੂੰ ਫੋਰਨ ਸੂਚਿਤ ਕਰੋ। ਜੇ ਕਰ ਕਿਸੇ ਵਿਅਕ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਨ ਉਪਰੋਕਤ ਬਿਨੇਕਾਰਾਂ ਦੇ ਪੱ ਵਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ ਤੌਰ `ਤੇ ਐਜਿਸਟੇਟ/ਨੋਟਰੀ ਤੋਂ ਤਸਦੀਕ ਹਲਫਨਾਮੇ ਦੇ ਨਾਲ) ਨਿਮ ਰਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਤ ਦਿਨਾਂ ਦੇ ਅੰਦਰ ਭੇਜ ਸਕਦਾ ਹੈ।ਅਜਿਹਾ ਨਾ ਹੋਣ 'ਤੇ ਉਪਰੋਕ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕ ਲਾਡਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅ ਇਸ ਉਪਰੇਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ਼੍ਰੀ ਸ਼ੈਯਮ ਗਰਗ, ਐਚਸੀਐਸ ਅਸਿਸਟੈਂਟ ਅਸਟੇਟ ਆਫਿਸਰ, ਯੂਟ

ਚੰਡੀਗੜ੍ਹ ਅਸਟੇਟ ਅਫਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ

#### ਦ ਸੁਪਰ ਕੋਆਪਰੇਟਿਵ ਹਾਊਸ ਬਿਲਡਿੰਗ ਪਹਿਲੀ (। ਸੁਸਾਇਟੀ ਲਿਮ., ਸੈਕਟਰ 48-ਏ, ਚੰਡੀਗੜ੍ਹ ਪਬਲਿਕ ਨੋਟਿਸ

ਆਮ ਜਨਸਧਾਰਨ ਅਤੇ ਸਬੰਧਤ ਨੂੰ ਸੂਚਿਤ ਕੀਤ ਜਾਂਦਾ ਹੈ ਕਿ ਹੇਠ ਲਿਖੇ ਮੈਂਬਰਾਂ/ਬਿਨੈਕਾਰਾਂ ਨੇ ਹਿਸੇ ਫਲੈਂਟ ਦੀ ਤਬਦੀਲੀ ਅਤੇ ਵਿਕਰੀ ਡੀ ਬਣਾਉਣ ਲਈ ਇਜਾਜਤ/ਐਨਓਸੀ ਜਾਰੀ ਕਰ ਲਈ ਸੁਸਾਇਟੀ ਦੀ ਮੈਨੇਜਿੰਗ ਕਮੇਟੀ/ਰਜਿਸਟਰਾ ਕੋਆਪਰੇਟਿਵ ਸੁਸਾਇਟੀਜ, ਯੂਟੀ, ਚੰਡੀਗ: ਸਨਮੁੱਖ ਵਿੱਤ ਵਿਭਾਗ ਚੈਡੀਗੜ੍ਹ ਪ੍ਰਸ਼ਾਸਨ ਵਰ ਜਾਰੀ ਨੋਟਿਫਿਕੇਸ਼ਨ ਅਨੁਸਾਰ ਬੇਨੌਤੀ ਕੀਤੀ ਹੈ। ਟਰਾਂਸਫਰੀ ਫਲੈਟ ਕੈਟਾ- ਟਿਪ ਅਸਲ ਅਲਾਟੀ/ ਦਾ ਨਾਂ ਨੈ: ਗਿਗੀ ਟਰਾਂਸਫ਼ਰਰ ਦਾ ਨਾਂ ਸ਼੍ਰੀ ਇੰਦਰਜੀਤ ਸ਼੍ਰੀਰਾਜੇਸ਼ ਕੁਮਾਰ 678, ਏ ਸਿੰਘ ਓਥੇਰੇਏ ਪੁੰਡਰ ਸ਼੍ਰੀ ਪਹਿਲੀ ਵਿੱਕ ਇਕ ਪੁੱਤਰ ਸ਼੍ਰੀ ਪ੍ਰੀਤਮ ਰਾਮੇਸ਼ਵਰ ਕੁਮਾਰ ਸਿੰਘ ਓਬਰੋਏ ਵਾਸੀ ਮਕਾਨ ਮੰਜਿਲ ਰਨਾ 13 ਨੇ 739 ਵਾਸੀ ਮਕਾਨ ਨੈ: ਆਧ 678, ਸੈਕਟਰ ਸੈਕਟਰ 43-ਏ, 3 48-ਏ, ਚੰਡੀਗੜ੍ਹ ਚੰਡੀਗੜ੍ਹ ਜੇਕਰ ਕਿਸੇ ਵਿਅਕਤੀ ਨੂੰ ਸੁਸਾਇਟੀ ਦੇ ਉਪਰੋਕਤ ਫਲੈਟ ਟਾਇਟਲ, ਹੱਕ ਜਾਂ ਦਿਲਚਸਪੀ ਦੀ ਤਬਦੀਲੀ ਬਿਨੈਕਾਰ ਪੱਖ ਵਿੱਚ ਕਰਨ ਬਾਰੇ ਇਤਰਾਜ ਹੈ ਤਾਂ ਉਹ ਆਪਣਾ ਇਤਰਾ ਲਿਖਤੀ ਰੂਪ ਵਿਚ ਸਬੰਧਤ ਦਸਤਾਵੇਜ਼ਾਂ ਦੇ ਨਾ ਨਿਮਨਹਸਤਾਖਰੀ ਨੂੰ ਇਸ ਨੋਟਿਸ ਦੇ ਪ੍ਰਕਾਸ਼ਨ ਤੋਂ 30 ਦਿਨਾਂ ਅੰਦਰ ਭੇਜ ਸਕਦਾ ਹੈ। ਨਹੀ ਤਾਂ ਉਪਰੋਕਤ ਫਲੈਟ ਦੀ ਮਲਕੀਅ ਬਿਨੈਕਾਰ ਦੇ ਪੱਖ ਵਿਚ ਤਬਦੀਲ ਕਰ ਦਿੱਤੇ ਜਾਣਗੇ ਅਤੇ ਬਾਅ

ਵਿਚ ਕਿਸੇ ਕਿਸਮ ਦਾ ਕੋਈ ਦਾਅਵਾ ਮੰਨਿਆ ਨਹੀ ਜਾਵੇਗ

C M Y B

ਨੈ	ਕਾਰਜ ਦਾ ਨਾਂ		ज्यात्रेया प्राणं पुरुष्ट स
		(ਆਨ ਲਾਈਨ)	স্র্যা (ম্বান স্ন্যার্চান)
Ō	การการการการการการการการการการการการการก	<u></u>	
1	[ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੀਆਂ ਇਮਾਰਤਾਂ ਜਿਨ੍ਹਾਂ 'ਚ ਆਂਗਨਵਾੜੀ ਚੱਲ ਰਹੀਆਂ ਹਨ	CARACTER AND	16.01.2023
	ਇਲੈਕਟ੍ਰੀਕਲ ਇੰਸਟਾਲੇਸ਼ਨ ਦੀ ਮੁਰੰਮਤ ਅਤੇ ਨਵੀਂਨੀਕਰਣ ''ਮਾਲੀਆ ਮੁਖੀ'' ਤਹਿਤ	09.01.2023	ਦਪਹਿਰ
2	ਡੀਐਨਆਈਟੀ ਰਕਮ : ਰੁ. 7,70,281/- ਬਿਆਨ ਰਕਮ : ਰੁ. 15,406/-	ਤੋਂ 16.01.2023	12.00 ਵਜੇ
	ਸਮਾਂ ਸੀਮਾ : 30 ਦਿਨ		
2		ਬੈਂਚ 09.01.2023	16.01.2023
	ਮੁਹੱਈਆ ਕਰਵਾਉਣਾ ਅਤੇ ਲਗਾਉਣਾ	3 16.01.2023	10.01.2025 ATH
	ਡੀਐਨਆਈਟੀ ਰਕਮ : ਰੂ. 9,55,296/- ਬਿਆਨ ਰਕਮ : ਰੂ. 19,106/-	ਸ਼ਾਮ 5.30 ਵਜੇ	12.10 <b>ਵ</b> ਜੇ
-	ਸਮਾਂ ਸੀਮਾ : 2 ਮਹੀਨੇ		
3	a second s	h	
	ਅਤੇ ਮੇਅਰ ਵਿਕਾਸ ਫੰਡ ਤਹਿਤ ਮੋਟਰ ਮਾਰਕੀਟ ਸੈਕਟਰ 48, ਚੰਡੀਗੜ੍ਹ ਵਿਖੇ ਸਟੀਲ ਪਾਈਪ ਸ ਮਹੱਈਆ ਕਰਵਾਉਣਾ ਅਤੇ ਲਗਾਉਣਾ।		16.01.2023
		ਤੋਂ 16.01.2023 ਸ਼ਾਮ 5.30 ਵਜੇ	ਸ਼ਾਮ 12.15 ਵਜੇ
L	ਡੀਐਨਆਈਟੀ ਰਕਮ : ਰੁ. 14,07,264/- ਬਿਆਨ ਰਕਮ : ਰੁ. 28,145/-	AM 0.00 EN	12.10 41
_	ทมท์ ที่ไมา : 3 มอมิลิ	**	
4	The second secon	uer 09.01.2023	16.01.2023
	ਅਤੇ ਬੂਟੇ ਮੁਹੱਈਆ ਕਰਵਾਉਣਾ ਅਤੇ ਲਗਾਉਣਾ	3 16.01.2023	10.01.2020 ਸ਼ਾਮ
	ਡੀਐਨਆਈਟੀ ਰਕਮ : ਰੁ. 9,06,500/- ਬਿਆਨ ਰਕਮ : ਰੁ. 18,130/-	ਸ਼ਾਮ 5.30 ਵਜੇ	12.20 <b>ਵ</b> ਜੇ
	หม่า ที่มา : 2 มอโล้	10.00 1000	
ਰੋ	ਂਟ :-1) ਟੈਂਡਰ ਨੋਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈਟ www.chandigarh.gov.in ਜਾਂe	tenders.chd.nic.in 'ਤੇ ਉ	ਪਲੱਬਧ/ਅਪਲੋਡ ਹਨ।
1		ਅਰ (ਇਲੈਕਟ੍ਰੀ)-ਕਮ-ਨੋਡਲ ਅਫ਼ਾ	
		ਕਸ ਬਿਲਡਿੰਗ, ਕਮਰਾ ਨੰ: 402	
_	5		0
Г	∧ Verdlers≣r		
	<u>ଲ</u> Vardhmān		
	Varithman Delivering Excellence. Since 1965.		
-		2	
	ਵਰਧਮਾਨ ਟੈਕਸਟਾਈਲਜ਼ ਲਿਮਟਿਡ ਵਰਧਮ	ਮਾਨ ਐਕਰੀਲੀਕਸ ਕਿ	ਲਮਟਿਡ
	ਸੀਆਈਐਨ: L17111PB1973PLC003345 ਸੀਆਈ	ਐਨ: L51491PB1990PLC	019212
Г			
L	ਰਜਿ. ਦਫ਼ਤਰ : ਚੰਡੀਗੜ੍ਹ ਰੋਡ, ਲੁਧਿਆਣਾ, ਪੰਜਾਬ,	9'83 141010,	
L	ਫੋਨ : 91-161-2228943-48 ਫੈਕਸ ਨੰ : 91-1		
L	ਈਮੇਲ : secretarial.lud@vardhman.com, ਵੈਬਸਾਈਟ	: www.vardhman.	com
	ਨੋਟਿਸ		
			م الم
	ਕੰਪਨੀ ਦੇ ਇਕਉਟੀ ਸ਼ੇਅਰਾਂ ਦੀ ਨਿਵੇਸ਼ਕ ਸਿੱਖਿਆ ਅਤੇ ਸੁਰੱ	ਖਆ ਫਡ (ਆਈਈ	ਗਅਫ) ਵਿਖ
	ਲਾਜਮੀ ਤਬਦੀਲੀ		
2	ਪਨੀਜ਼ ਐਕਟ 2013(ਐਕਟ) ਦੇ ਸ਼ੈਕਸਨ 124(5) ਅਤੇ 124(6) ਦੀਆਂ ਤਜਵੀਜ਼ਾ ਤਹਿਤ ਜਿਸ ਨੂੰ ਨਿਵੇ	ਸ਼ੁਰ ਸਿੱਖਿਆ ਅਤੇ ਸੁਰੱਖਿਆ ਵੈਤ	ਅਸ਼ਾਰਟੀ (ਆਕਾਊਟਿੰਡਾ
	ਪਨੇਜ਼ ਅੰਕਟ 2013(ਅੰਕਟ) ਦੇ ਸ਼ੱਕਮਨ 124(3) ਅਤੇ 124(3) ਦੀਆਂ ਤਸਵਾਜ਼ਾਂ ਤਹਿਤ ਜਿਸ ਨੂੰ ਨਿਵ ਸੰਡੀਟ, ਟ੍ਰਾਂਸਫਰ ਐਂਡ ਰੀਫੈਡ) ਰੁਲਜ਼ 2016 ('ਰੁਲਜ਼') ਦੇ ਨਾਲ ਪਟ੍ਰਿਆ ਜਾਵੇ ਜੋ ਸਮੇਂ ਸਮੇਂ ਤੋਂ ਸੋਧੇ :		
	ਾਡਾਟ, ਟ੍ਰਾਮਾਰ ਅਤੇ ਗਫ਼ਡ) ਰੂਕਜ਼ 2010 (ਰੂਕਜ਼) ਦੇ ਨਾਲ ਪਾੜ੍ਹਆਂ ਜਾਵੇਜੇ ਸੱਸ ਸੱਸੇ ਤੋਂ ਸੱਧੇ ਅਗੇ ਨੂੰ ਜ਼ਿਨਾਂ ਦੇ ਲਾਭਅੰਸ਼ ਲਈ ਲਗਾਤਾਰ ਸੱਤ (7) ਸਾਲਾਂ ਤੋਂ ਕੋਈ ਦਾਅਵਾ/ਅਦਾਇਗੀ ਨਹੀਂ ਕ		
	ਅਰਾ ਨੂੰ ਸ਼ਿਨਾਂ ਦੇ ਲਾਭਯੋਸ਼ ਲਈ ਲਗਾਤਾਰ ਸਤ (7) ਸਾਲਾਂ ਤੋਂ ਕੋਈ ਦਾਅਵਾ/ਅਦਾਇਗ ਨਹੀਂ ਕ ਾਤਾਂ) ਵਿਖੇ ਤਬਦੀਲ ਕੀਤਾ ਜਾਵੇ।	าอา ขตา อู พายตนเพช พ	a del (micielamia
1.00	'ਤ' ) ਵਿੱਚ ਤੱਬਦਾਲ ਯਾਤ' ਜਾਵਾਂ ਸੇ ਨਿਯਮਾਂ ਤਹਿਤ ਕੰਪਨੀ ਨੇ ਸਬੰਧਤ ਸ਼ੇਅਰ ਧਾਰਕਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ ਨੇ ਲਗਾਤਰ 7 ਸਾ	ਲਾਂ ਤੋਂ ਲਾਕਅੰਸ਼ ਲਈ ਦਾਅਣਾ	ਨਹੀਂ ਕੀਤਾ ਅਤੇ ਇਨਾਂ
	ਸ਼ੇਅਰ ਆਈਈਪੀਐਫ ਖਾਤੇ ਵਿਖੇ ਤਬਦੀਲ ਕੀਤੇ ਜਾਣੇ ਹਨ ਤਾਂ ਜੋ ਉਹ ਲਾਭਅੰਸ਼ ਲਈ ਦਾਅਵਾ		
	ਾਨਾਂ ਤੋਂ ਲਾਭਅੰਸ਼ ਲਈ ਦਾਅਵਾ ਨਹੀਂ ਕੀਤਾ ਹੈ ਸੋ ਇਨ੍ਹਾਂ ਦੇ ਸ਼ੇਅਰ ਆਈਈਪੀਐਫ ਖਾਤੇ ਵਿਖੇ ਤਬ		
	ਾਨਾ ਤੇ ਨਾਭਅਸ਼ ਨਟਾ ਦਾਅਵਾ ਨਹੀਂ ਕੀਤਾ ਹੈ ਸੇ ਇਨ੍ਹਾਂ ਦੇ ਸ਼ੋਅਰ ਆਟਾਟਰਿਪਿਅਫ ਕਾਤੇ ਵਿੱਚ ਤਰ www.vardhman.com 'ਤੇ ਉਪਲਬਧ ਹੈ।		www.comenneqrificito
	ww.vardinnan.com ਤ ਰੁਪਲਬਪ ਹੈ। ਾਰੇ ਅਜਿਹੇ ਸ਼ੇਅਰਧਾਰਕਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਉਹ ਵਿੱਤੀ ਸਾਲ 2015–16 ਅਤੇ 1	ਇਸ ਤੋਂ ਉਮਰੇਤ ਦੇ ਘਰਅੰਧ ਘ	ਲੀ ਦਾਅਵਾ ਮੇਬ ਕਰਨ
	ਾਰ ਅਜਿਹ ਸ਼ਾਅਰਪਾਰਕਾਂ ਨੂੰ ਇਹ ਨੀਟਸ ਦਿਤਾ ਜਾਂਦਾ ਹੈ ਕਿ ਉਹ ਵਿੱਤੀ ਸਾਲ 2013-10 ਅਤੇ ਇਸ ਤੋਂ ਪਹਿਲਾ ਕਿ ਉਹ ਆਈਈਪੀਐਫ ਖਾਤੇ ਵਿੱਚ ਤਬਦੀਲ ਹੋ ਜਾਣ। ਜੇਕਰ ਕੰਪਨੀ ਨਾਲ ਸ਼ੇਅਰਪ		
	ਸ ਤੋਂ ਪਹਿਲਾਂ ਕਿ ਉਹ ਆਈਈਪੀਅੱਖ ਖਾਤ ਵਿੱਚ ਤੱਥਦੀਲ ਹੈ ਜਾਣੀ ਜਿੱਕਰ ਕੈਪੋਨੀ ਨਾਲ ਸ਼ੋਅਕ ੀਤਾ ਜਾਂਦਾ ਤਾਂ ਕੈਪੋਨੀ ਨਿਯਮ ਤਹਿਤ ਉਨ੍ਹਾਂ ਦੇ ਸ਼ੇਅਰ ਬਿਨਾਂ ਕੋਈ ਹੋਰ ਨੋਟਿਸ ਦਿੱਤੇ ਆਈਈਪੀਐ		Construction and the second second second
	।ਤਾ ਜਾਂਦਾ ਤਾ ਕੰਪਨ। ਨਿਯਸ ਤਹਿਤ ਢੁਨ੍ਹਾਂ ਦੇ ਸ਼ਾਅਰ ਕਿਨਾ ਕੋਟੀ ਹੋਰ ਨਾਟਸ ਦਿਤ ਆਦਾਟਾਹਾਂਗ ਹ ਨੇੱਟ ਕੀਤਾ ਜਾਵੇ ਕਿ ਦਾਅਵਾ ਨਹੀਂ ਕੀਤੇ ਲਾਭਐਸ਼ ਤੇ ਆਈਈਪੀਐਫ ਖਾਤੇ ਵਿਖੇ ਤਬਦੀਲ ਹੋ ਚੁੱ		
	ਾ ਨੇ ਨੇ ਕੀਤਾ ਜਾਂਦੇ ਕਿ ਦਾਅਦਾ ਨਹੀਂ ਕੀਤੇ ਲਾਭਅਸ਼ ਤੋਂ ਆਈਟੀਪੀਅਫ ਰਾਂਤੇ ਦਿੱਖੇ ਤਬਦੀਲ ਹੋ ਚਾ ਅਰਧਾਰਕ ਆਪਣੇ ਸ਼ੇਅਰ ਤੇ ਲਾਭਅੰਸ਼ ਦੀ ਤਬਦੀਲੀ ਲਈ ਆਈਈਪੀਐਫ ਵਿਖੇ ਨਿਯਮਾਂ ਵਿਚੋਂ ਦਰ		이 같은 것 같은 것을 알 수 있는 것 같아요. 것 같아요. 것 같아요. 것 같아요. 것
	ਅਰਪਾਰਕ ਆਪਣਾ ਸ਼ਅਰ ਤ ਨਾਭਅਸ਼ ਦਾ ਤਬਦਾਨਾ ਨਾਈ ਆਈਈਪੀਅਫ ਵਿੱਚ ਨਿਯਸਾਂ ਵਿੱਚ ਦਰ Tਵੇਰਵਾ www.iepf.gov.in `ਤੇ ਉਪਲਬਧ ਹੈ।	ושיט ובעו קטימע ציאפי	NU HUE UN SICH
	' ਵਰਵ' www.lepi.gov.in ਤ ਉਪਲਬਪ ਹੈ। ਸ਼ਸਬੰਧੀ ਜੇਕਰ ਸ਼ੇਅਰਧਾਰਕ ਨੂੰ ਕੋਈ ਜਾਣਕਾਰੀ ਚਾਹਿਦੀ ਹੈ ਤਾਂ ਉਹ ਸਪੰਰਕ ਕਰਨ-ਇਨਵੇਸਟਰ ਸ	ਪਰਟਿਸ ਤੀਟੀਹਨਾ ਟਹਾਪਾਣ ਤੋ	ਕਸਟਾਈਲਰ ਇਪਟਿਟ/
	ਤਸ ਸੰਬੰਧੀ ਜਕਰ ਸ਼ੁਅਰਪਾਰਕ ਨੂੰ ਕੋਈ ਜਾਣਕਾਰੀ ਚਾਹਿਦੀ ਹੋ ਤਾਂ ਉਹ ਸੰਧਰਕ ਕਰਨ-ਇਨਵਸਟਰ ਮ ਰਧਮਾਨ ਐਕਰੀਲੀਕਸ ਲਿਮਟਿਡ, ਵਰਧਮਾਨ ਪ੍ਰੀਮੀਸਸ, ਚੰਡੀਗੜ੍ਹ ਰੋਡ, ਲੁਧਿਆਣਾ, 141010, ਈਮੇਲ :		
	ਰੋਪਸਾਨ ਅੰਕਰੀਲੀਕਸ ਲਿਸਟਿਡ, ਵਰੋਪਸਾਨ ਪ੍ਰਸਿਸਿਸ, ਚਡਾਗੜ੍ਹ ਰਡ, ਲੂਪਿਆਣਾ, 141010, ਈਸਲ : 7. 0161–2228943–48 ਏਕਸਟ: 1207/1209/1211 ਵਿਖੇ ਸੰਪਰਕ ਕਰਨ	secretarial.lud@var	umman.com H' 60
	. 0101-2228943-48 ਏਕਸਟ: 1207/1209/1211 ਵਿੱਚ ਸੰਪਰਕ ਕਰਨ ਸ਼ੁਣੀ ਵਰਧਮਾਨ ਟੈਕਸਟਾਈਲਜ਼ ਲਿਮਟਿਡ	ਲਈ ਵਗਾਮਾਨ ਐ	ਕਰੀਲੀਕਸ ਲਿਮਟਿਡ
	טוֹ/-	ਸਹੀ/-	STORAT 10/1108
	ਹਾ/ - ਸੰਜੇ ਗੁਪਤਾ) ਸਥਾਨ : ਲੁਧਿਆਣਾ	(ਸਤਿਨ ਕਤਿਆਲ)	Y.
	ਪਿਨੀ ਸਕੱਤਰ ਮਿਤੀ : 09/01/2023	ਕੰਪਨੀ ਸਕੱਤਰ	
Ľ	NOT 100/01/2023	4401 /1450	



ਪਸ਼ੋਨਤਰੀ ਮੁਕਾਬਲੇ 'ਚ ਭਾਗ ਲਿਆ। ਇਸ ਰਾਸ਼ਟਰੀ ਪੱਧਰ ਦੇ ਪ੍ਰਸ਼ਨੋਤਰੀ ਮੁਕਾਬਲੇ 'ਚ ਭਾਗ ਲੈਣ ਤੇ ਉਹਨਾਂ ਨੂੰ ਮੰਤਰਾਲੇ ਦੇ ਸਹਿ ਸਕੱਤਰ ਰਾਧਿਕਾ ਚਕਰਵਰਤੀ ਪਾਸ਼ੋਂ ਪ੍ਰਮਾਣ–ਪੱਤਰ ਵੀ ਜਾਰੀ ਕੀਤਾ। ਉਨਾਂ ਭਾਰਤ ਸਰਕਾਰ ਦੇ ਇਸ ਉਪਰਾਲੇ ਨੂੰ ਲਾਹੇਵੰਦ ਅਤੇ ਸ਼ਲਾਘਾਯੋਗ ਆ ਰਹੇ ਹਨ।



ਸੰਸਥਾਵਾਂ, ਕਮਿਊਨਿਟੀ ਖੇਤਰਾਂ ਅਤੇ ਸੋਸ਼ਲ ਮੀਡੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੁਕਸਾਨ, ਨਸ਼ਾ ਪੀੜਤਾਂ ਦੀ ਕੌਸਲਿੰਗ ਇਲਾਜ ਅਤੇ ਮੁੜ **ਵ**प्रेषा प्रेहाहां प्रवैयी ਵਿਚਾਰ-ਵਟਾਂਦਰਾਂ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹੀ ਲੋਕ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਵਧੇਰੇ ਜਾਗਰੂਕ ਹੋ ਰਹੇ ਹਨ ਅਤੇ ਨਸ਼ਿਆਂ ਦੇ ਕਲੰਕ ਨੂੰ ਦੂਰ ਕਰਨ ਲਈ ਸਰਕਾਰਾਂ ਦਾ ਸਹਿਯੋਗ ਦੇਣ ਤੇ ਇਸ





# Too early to bet on rural recovery; stay selective

### Growth in FMCG sector modest due to low base, say analysts

### NIKITA VASHISHT New Delhi, 9 January

t may be a little early to cheer the recovery in the fast-moving consumer goods (FMCG) MIXED BAG space as a deceleration in discretionary demand, after the festival season, may offset fragile rural recovery, analysts have cautioned.

"The overall demand environment for staples remains muted, while discretionary demand trends have seen some deceleration after the festival season. We believe margins in staples have bottomed out, but we expect only a gradual uptick with the ongoing softening in raw material prices. This is because companies have begun to effect price cuts to protect market share against unorganised players, and will also need to increase marketing spends, which have been low for the past few years," said Himanshu Nayyar of Systematix Research, in a note co-authored with Rajesh Mudaliar and Chetan Mahadik.

Consumer staples demand in rural areas witnessed sequential recovery in the latter half of the October-December quarter (third quarter, or Q3), with raw material cost pressures abating, price cuts announced by companies, and inflation receding.

Besides, wage growth overtook inflation, the unemployment rate dropped, and sowing and tractor sales reveal strong trends.

Abneesh Roy of Nuvama Institutional Equities, however, demand from rural areas



Stock (as on Jan 9)	Price (₹)	3-mon	th change(%
Britannia Industries	4,364.3	15.3	
Varun Beverages	1,308.8	15.3	
Godrej Consumer Products	908.1	9.4	
Nestlé India	20,085.7	4.0	
ITC	338.1	1.2	
Hindustan Unilever	2,624.1	0.9	
Marico	515.0		-1.2
United Spirits	863.1		-1.3
Tata Consumer Products	767.0		-1.8
Emami	419.2		-14.1
NIFTY50	18,101.2	4.5	
NIFTY FMCG	44,796.7	2.2	
Source: Bloomberg		Compiled	by BS Research

points out that although the declined 0.2 per cent on a overall monsoon was good, the month-on-month basis in headline data hides the deficit December, while it was down in four high-population states of 17 per cent in November. The Bihar, Uttar Pradesh, Bengal, overall demand, however, was and Jharkhand. up 1.4 per cent on a month-onmonth basis.

"Modest growth in rural markets is almost entirely due to the base effect as rural slowdown started in the second half of 2021-22. The lower end of the rural job market seems to be improving, but these are early days and sustainability is needed," he said in a report from Rushabh Bhachawat and Jainam Gosar.

According to data by retail Besides, the late onset of winter intelligence firm Bizom, in North India had added to the weakness, it said.

### **Discretionary demand** heads south

Discretionary demand, too, has seen some deceleration after the festival season as inflation began to impact demand at the mass end of the market.

Quick service restaurant (OSR) players saw slowdown in growth, with aggregators focusing on higher order values and lowering discounts.

Kotak Institutional Equities (KIE) expects Asian Paints to witness a deceleration in the three-year volume (ex-putty) compound annual growth rate (CAGR) to 8 per cent (similar to the pre-pandemic levels) in O3 versus 11 per cent in the first half of 2022-23.

"We expect weakness across QSRs (except Westlife Development) with a flat or sequential dip in average daily sales. Jubilant FoodWorks' three-year revenue CAGR should moderate further to 8.4 per cent, from 9-10 per cent and margin pressure should rise. Devyani International, Sapphire Foods India, and Restaurant Brands Asia should report a weak revenue and earnings before interest, tax, depreciation, and amortisation print," it said.

### Investment strategy

In their quarterly update,

Godrej Consumer Products,

Dabur, and Marico unanimously

witnessed sluggish growth in Q3,

driven by poor rural consump-

tion and slowdown after the fes-

tival season. Dabur India said

overall demand remained weak

rural

remained under

markets

pressure.

Place : Mumbai

because

Analysts suggest investors selectively pick FMCG stocks from a mediumto long-term perspective and focus on how the companies deal with ease in input costs.

Preeyam Tolia, senior research analyst at Axis Securities, is bullish on Hindustan Unilever (HUL) and Dabur India as he believes domestically-inclined FMCG companies will do relatively better.

More on business-standard.con

# Rent agreement: Don't blindly sign on form downloaded from internet

Get lawyer to draft it, ensure it spells out key points of landlord-tenant relationship

### **BINDISHA SARANG**

Mumbai Police has issued an advisory to property owners saving landlords must do proper checks before renting out their place. It adds that the landlord must immediately furnish the tenant's particulars online on the citizen portal

Mumbaipolice.gov.in. Tenant verification must be done

to safeguard the landlord's interests and ensure that the property is being rented out to the right person. Doing a background check is mandatory under Section 188 of the Indian Penal Code, and failure to do so is a punishable offence," says Akhil Gupta, co-founder and chief technology officer, NoBroker.com.

In addition to police verification, a properly drafted rent agreement can help safeguard the landlord's interests.

### Three types of agreements

Three types of agreements between landlord and tenant are popular: rent agreement, lease deed, and leave and licence agreement.

Pratyush Miglani, managing partner, MVAC, says, "Rent agreements are, usually, short-term, legally binding agreements between landowners and tenants, which allow the latter to occupy the owner's property. Such agreements are usually revised and renewed monthly."

When the tenure of occupation is long, owners and tenants usually sign a lease deed or agreement. Abhinay Sharma, managing partner, ASL Partners, says, "Lease agreements are usually signed for a longer duration. If it is for more than 11 months, then registration is mandatory."

The third type of agreement is leave and licence. This is a contract wherein the licensor grants the licensee the right to use the premises for a specified period, typically 11 months. Gautam Sahni, partner, Vesta Legal. says, "Leave and licence

T

TATA

### WHEN CAN A LANDLORD ASK A **TENANT TO VACATE?**

- The landlord can evict a tenant, with prior notice, if the latter is found to be flouting the terms and conditions of the agreement
- If the tenant has leased the rented property to another person without prior intimation
- If the property has to be reconstructed
- If a neighbour complains of nuisance multiple times
- If the tenant is using the property for illegal purposes Source: ABA Law Office

agreement is a legally binding document which outlines the terms and conditions agreed upon between a licensor and a licensee for the grant of the licence.'

Here, the licensor grants the licensee a temporary right to occupy and use the immovable property, without (in law) parting with its possession. Sahni says, "A licensee merely receives a permission granted by the property owner to occupy and use it. A lease, on the other hand, entitles the lessee or tenant to exploit the

immovable property and receive the same benefits that the landlord is entitled to.'

### Don't miss out on key clauses

YOUR

MONEY

Whatever the form of the agreement between the landlord and the tenant, it must include a few key clauses. One, it should clearly mention the amount of rent the tenant needs to pay each month and the due date by which it must be paid. The agreement should also mention the security deposit the tenant needs to pay.

While there is no set formula, in most cases it equals one or two months' rent and is decided by mutual consent.

The agreement should also mention the amount that will be refunded. Gupta says, "When the tenant vacates, many landlords deduct some amount from the deposit to get the house painted. This amount should also be mentioned in the agreement."

Gupta adds that the agreement should also mention the period for which the property is being rented, the terms of renewal, other payments, list of fittings and fixtures, and so on.

The lock-in period and termination clause should also be mentioned. Suvigya Awasthy, associate partner, PSL Advocates & Solicitors, says, "The rent agreement should clearly mention the consequences if the rent agreement is terminated within the lock-in period."

### Enlist a lawyer's services

A well-drafted agreement should clearly spell out the rights and obligations of both the landlord and the tenant to avoid misunderstandings and disputes in the future.

Don't download an agreement from the internet or sign blindly on one prepared by the broker. Anushkaa Arora, principal & founder, ABA Law Office, says, "Get the terms of the agreement drafted by an advocate who is well versed with the concerned laws.

The agreement must be registered. Sahnisays, "The licence agreement or lease deed must be registered in accordance with the provisions of the Registration Act, 1908.

The registration cost and the stamp duty should be borne equally by both the parties. According to Gupta, failure to do so might lead to unwanted legal action. Before renting, the landlord may also check the tenant's credit score with the latter's consent.

## 

### CIN L999999MH1996PLC132983

Read Office: IJEL House Sun InfoTech Park Road No 16V Plot No B-23 MIDC Thane Industrial Area Wagle Estate Thane - 400 604 Tel: (91-22) 3929 4000 / 4103 5000/ 62727000 Fax (91-22 2580 6654) E-Mail id - Secretarial@iifl.com Website:- www.iiflsecurities.com

### PUBLIC NOTICE

Notice is hereby given to general public and specifically to the clients/ customers of IIFL Securities Ltd., its group & associate companies that Ms. DILIP KUMAR residing at SHRI JAINANDAN PRASAD, GUPTA, VILLAGE PACHHATTI, BODH GAYA, GAYA BIHAR.- 824231 who was our Authorised Person having AP Code Authorized Person Registration No :- BSE Authorised Person having AP Code Authorized Person Registration No :- BSE :AP01017901102180 Dated:-20/05/2019 NSE Cm/Fo/Cd:- AP1493101171 Dated :22/05/2019 MCX :- - Dated :- NCDEX :- Dated

TATA CONSULTANCY SERVICES LIMITED NOTICE

### **DECLARATION OF THIRD INTERIM DIVIDEND,** A SPECIAL DIVIDEND AND RECORD DATE

Board of Directors of the Company has at its meeting held on Monday, January 9, 2023, declared a third interim dividend of ₹8 and a special dividend of ₹67 per equity share of ₹1 each of the Company. The third interim dividend and special dividend will be paid on Friday, February 3, 2023, to the equity shareholders of the Company or in the records of the Depositories as beneficial owners of the Shares as on Tuesday, January 17, 2023, which is the Record Date, fixed for the purpose.

The above information is also available on the website of the Company (www.tcs.com) and on the website of the stock exchanges where the shares of the Company are listed, i.e., BSE Limited (www.bseindia.com) and National Stock Exchange of India Limited (www.nseindia.com).



as amended from time to time, the Company is required to transfer the unpaid dividend and also the shares for which dividend has not been claimed/paid for seven (7) consecutive years to IEPF Authority ("IEPF Account"). As per the said rules, the Company has sent individual notices to the concerned shareholders who did not claim the dividends for seven consecutive years and whose shares are liable to be transferred to IEPF Account, requesting them to claim the dividend. A List of such shareholders, who have not encashed their dividends for seven consecutive years and whose shares are, therefore, liable for transfer to IEPF Account, is displayed on the website of the Company at www.vardhman.com. Notice is hereby given to all such shareholders to claim their dividend for the FY 2015-16 and onwards before the same is transferred to the IEPF Account. In case the Company does not receive any communication from the concerned shareholders by March 31, 2023, the Company shall, with a view to comply with the requirement set out in the Rules proceed to initiate action for transfer of unpaid dividend and shares to IEPF Account without any further notice.

having its office at SHRI JAINANDAN PRASAD, GUPTA VILLAGE PACHHATTI, BODH GAYA GAYA BIHAR, 824231 branch (hereinafter referred as "the AP"), had committed various unethical acts and violated the Company's Code of Conduct, Rules, Policies and directions as applicable from time to time. Therefore termination notice dated 29/12/2022 has already been issued to the said AP

In last week of December, it has come to our knowledge that the said AP had unethical activity is a sackable offence and it is against the 'code of conduct' of the company compliance. We state that IIFL Securities Ltd., its group & associate companies, are not offering any scheme with assured return either to general public or the clients/ customers

In this regard also note SEBI vide its Circular CIR/MIRSD/16/2011 dated 22nd August 2011 issued the Guidance Note which clearly state that the payment must be made in broker's bank account and not to sub broker or agent's account. Further, the Risk Disclosure Document also clearly explained that the return in security market is related to volatility of various factors and cannot be assured.

We therefore hereby caution the general public including our clients/ constituents that no such scheme was ever introduced by the IIFL Securities Ltd., its group & associate companies and amount paid to the said AP was never received by the Company and hence any person dealt with the said AP in respect of said scheme was at their own risk and consequences.

For any information/request/queries/placing orders we request you to contact on 022-40071000/ Email Id- -cs@iifl.com.

### **IIFL** SECURITIES

### CIN L999999MH1996PLC132983 Regd Office: IIFL House Sun InfoTech Park Road No.16V Plot No.B-23, MIDC Thane Industrial Area Wagle Estate Thane - 400 604 Tel: (91 -22) 3929 4000 / 4103 5000/ 62727000 Fax (91 -22 2580 6654) E-Mail id - Secretarial@iifl.com Website:- www.iiflsecurities.com

### PUBLIC NOTICE

Notice is hereby given to general public and specifically to the clients/ customers of IIFL Securities Ltd., its group & associate companies that Ms. RAHUL DIXIT residing at PLOT NO 263, SCHEME NO 54, PU 4, INDORE MADHYA PRADESH, INDORE - 452010 who was our Authorised Person having AP Code Authorized Person Registration No:- BSE: AP01017901123022 Dated:-22/07/2021 NSE Cm/Fo:- AP1493115451 Dated:14/09/2021-MCX:-MCX/AP/145773-Dated:-26/07/2021 NCDEX :- Dated :

having its office at PLOT NO 263 SCHEME NO 54 PU 4 INDORE MADHYA PRADESH INDORE 452010 branch (hereinafter referred as "the AP"), had committed various unethical acts and violated the Company's Code of Conduct, Rules, Policies and directions as applicable from time to time. Therefore termination notice dated 29/12/2022 has already been issued to the said AP.

In last week of December, it has come to our knowledge that the said AP had "Disciplinary Action"/ Regulatory action on the AP." involved in illegal and irregular activities. We state that III: Securities Ltd., its group & associate companies. are not offering any scheme with assured return either to general public or the clients/ customers

In this regard also note SEBI vide its Circular CIR/MIRSD/16/2011 dated 22nd August 2011 issued the Guidance Note which clearly state that the payment must be made in broker's bank account and not to sub broker or agent's account. Further, the Risk Disclosure Document also clearly explained that the return in security market is related to volatility of various factors and cannot be assured

We therefore hereby caution the general public including our clients/ constituents that no such scheme was ever introduced by the IIFL Securities Ltd., its group & associate companies and amount paid to the said AP was never received by the Company and hence any person dealt with the said AP in respect of said scheme was at their own risk and consequ

For any information/request/gueries/placing orders we request you to contact on 022-40071000/ Email Id- -cs@iifl.cor

For TATA CONSULTANCY SERVICES LIMITED Sd/-Pradeep Manohar Gaitonde Company Secretary

Date : January 9, 2023 **Registered Office:** 9th Floor, Nirmal Building, Nariman Point, Mumbai 400 021 Tel: +91 22 6778 9595 Email: investor.relations@tcs.com Website: www.tcs.com CIN: L22210MH1995PLC084781

### 

CIN L99999MH1996PLC132983 Regd Office: IIFL House Sun InfoTech Park Road No.16V Plot No.B-23, MIDC Thane Industrial Area Wagle Estate Thane - 400 604 Tel: (91-22) 3929 4000 / 4103 5000/ 62727000 Fax (91-22 2580 6654) E-Mail id - Secretarial@iifl.com Website:- www.iiflsecurities.com

### PUBLIC NOTICE

Notice is hereby given to general public and specifically to the clients/ customers of IIFL Securities Ltd., its group & associate companies that Ms. DURGESH NEMA residing at MR 4 ROAD, NEAR CANERA BANK, AHINSA CHOWK, LAMTI, JABALPUR, MADHYA PRADESH, JABALPUR 482002 who was our Authorised Person having AP Code Authorized Person Registratio BSE : AP01017901118661 Dated:-12/02/2021 NSE Cm/Fo/Cd:-AP14931 Dated: 10/02/2021 MCX:- MCX/AP/148668 Dated:-08/11/2021 NCDEX:- Dated Cm/Fo/Cd:-AP1493107091 BSE

having its office at MR 4 ROAD, NEAR CANERA BANK, AHINSA CHOWK, LAMTI, JABALPUR MADHYA PRADESH, JABALPUR - 482002 branch (hereinafter referred as "the AP"), had mmitted various unethical acts and violated the Company's Code of Conduct, Rules, Policies and directions as applicable from time to time. Therefore termination notice dated 29/12/2022 has already been issued to the said AP

In last week of December, it has come to our knowledge that the said AP had unethical activity is a sackable offence and it is against the 'code of conduct' of the company Compliance. We state that IIFL Securities Ltd., its group & associate companies. are not offering any scheme with assured return either to general public or the clients/ customers

In this regard also note SEBI vide its Circular CIR/MIRSD/16/2011 dated 22nd August 2011 issued the Guidance Note which clearly state that the payment must be made in broker's bank account and not to sub broker or agent's account. Further, the Risk Disclosure Document also clearly explained that the return in security market is related to volatility of various factors and cannot be

We therefore hereby caution the general public including our clients/ constituents that no such scheme was ever introduced by the IFL Securities Ltd., its group & associate companies and amount paid to the said AP was never received by the Company and hence any person dealt with the said AP in respect of said scheme was at their own risk and conserved

For any information/request/queries/placing orders we request you to contact on 022-40071000/ Email Id- -cs@iifl.com.

Please note that no claim shall lie against the Company in respect of the unclaimed dividend and the shares transferred to IEPF Account. Shareholders can claim shares and dividend transferred to IEPF Account by complying due procedure given in the Rules, details of which are also available at www.iepf.gov.in.

In case the shareholders have any queries in the matter, they may contact to the Investor Service Division Vardhman Textiles Limited/ Vardhman Acrylics Limited, Vardhman Premises, Chandigarh Road, Ludhiana 141010, e-mail-secretarial.lud@vardhman.com or call on 0161-2228943-48 ext: 1207/1209/1211.

For Vardhman Textiles Limited	For Vardhman Acrylics Limited		
For Vardhman Textiles Limited Sd/-		Sd/-	
(Sanjay Gupta) Company Secretary	Place: Ludhlana	(Satin Katyal)	
Company Secretary	Date: 09/01/2023	Company Secretary	

#### TVS MOTOR COMPANY LIMITED TVS

Regd office: "Chaitanya", No.12, Khader Nawaz Khan Road, Nungambakkam, Chennai 600 006 Website : www.tvsmotor.com Email : contactus@tvsmotor.com Tel: 044-2833 2115 Fax: 044 - 2833 2113 CIN: L35921TN1992PLC022845

### **NOTICE TO SHAREHOLDERS**

### Transfer of Unclaimed Dividend amount and Equity Shares of the

Company to Investor Education and Protection Fund (IEPF) Account

Notice is hereby given to the shareholders of the Company pursuant to Section 124(6) of the Companies Act, 2013 (Act) read with Rule 6 of the Investor Education and Protection Fund Authority (Accounting, Audit, Transfer and Refund) Rules, 2016 as amended from time to time (Rules).

The Rules contain provisions for transfer to IEPF, the unpaid / unclaimed dividend(s) and also transfer of shares, in respect of which dividend remains unpaid / unclaimed for seven consecutive years or more.

The Company has sent individual notices through registered post to the latest available addresses of the shareholders whose dividends are lying unclaimed since 2015-16 (2<sup>nd</sup> Interim Dividend) for the last 7 consecutive years, advising them to claim the dividends expeditiously.

Shareholders who have not claimed their dividends from the year 2015-16 (2nd Interim Dividend) can write to Integrated Registry Management Services Private Limited, Registrar and Share Transfe Agent of the Company, Kences Towers, 2<sup>nd</sup> Floor, No. 1, Ramakrishna Street, North Usman Road, T.Nagar, Chennai - 600 017 on or before 20th March 2023 for further details and for making a valid claim for the unclaimed dividends. In case no valid claim has been made, the shares in respect of which the dividends are lying unpaid / unclaimed will be transferred to the IEPF Authority or completion of three months from the date of this notice, individually served on the members along with the details of unclaimed dividend.

Further, in terms of Rule 6(3) of the Investor Education and Protection Fund Authority (Accounting Audit, Transfer and Refund) Rules, 2016, the statement containing the details of name, folio number / Demat account number and number of shares due for transfer is made available in the Company's website viz., www.tvsmotor.com for information and necessary action by the shareholders.

In case the concerned shareholders wish to claim the shares after transfer to IEPF, a separate application has to be made to the IEPF Authority in Form IEPF-5, as prescribed under the Rules and the same is available at IEPF website i.e., www.iepf.gov.in. For TVS Motor Company Limitor

K S Srinivasan
Company Secretary









